

‘‘ਅਤੇ ਉਹ ਚਲਿਆ ਗਿਆ’’ (2)

ਬਾਬੀਬਲ ਪਾਠ #32

VII. ਯਿਸੂ ਦੀ ਸੇਵਕਾਈ ਦਾ ਆਖਰੀ ਹਫਤਾ (ਚੱਲਦਾ)।

ਹ. ਮੰਗਲਵਾਰ: ‘‘ਸਵਾਲਾਂ ਦਾ ਵੱਡਾ ਦਿਨ’’ (ਚੱਲਦਾ)।

7. ਯਹੂਸ਼ਲਮ ਦੀ ਬਰਬਾਦੀ ਅਤੇ ਦੂਜੀ ਆਮਦ ਤੇ ਰਸੂਲਾਂ ਨੂੰ ਉਪਦੇਸ਼ (ਚੱਲਦਾ)।

ਅ. ਯਹੂਸ਼ਲਮ ਦੀ ਬਰਬਾਦੀ ਤੇ ਸਿੱਖਿਆ (ਚੱਲਦਾ)।

(2) ਯਹੂਸ਼ਲਮ ਦੀ ਬਰਬਾਦੀ ਨਾਲ ਜੁੜੀਆਂ ਘਟਨਾਵਾਂ (ਮੱਤੀ 24: 15–35; ਮਰਭੁਸ 13: 14–31; ਲੂਕਾ 21: 20–36)।

ਈ. ਦੂਜੀ ਆਮਦ ਤੇ ਸਿੱਖਿਆ।

(1) ਆਮ ਸਿੱਖਿਆ।

(ਉ) ਬਿਨਾਂ ਐਲਾਨ ਦੇ ਦੂਜੀ ਆਮਦ (ਮੱਤੀ 24: 36–41; ਮਰਭੁਸ 13: 32)।

(ਅ) ਤਿਆਰ ਰਹਿਣ ਦੀ ਲੋੜ (ਮੱਤੀ 24: 42–51; ਮਰਭੁਸ 13: 33–37)।

ਜਾਣ ਪਛਾਣ

ਪਿਛਲੇ ਪਾਠ ਵਿਚ ਅਸੀਂ ਮੱਤੀ 24 ਅਤੇ ਮਰਭੁਸ ਅਤੇ ਲੂਕਾ ਵਿਚ ਇਸ ਨਾਲ ਸਬੰਧਤ ਆਇਤਾਂ ਦਾ ਅਧਿਐਨ ਕੀਤਾ ਸੀ। ਅਸੀਂ ਮੱਤੀ 24: 4–14 ਵਿਚ ਵੇਖਿਆ ਸੀ, ਜਿਥੇ ਲੜਾਈਆਂ, ਕੁਦਰਤੀ ਆਫਤਾਂ ਸਤਾਅ ਅਤੇ ਇਹੋ ਜਿਹੀਆਂ ਗੱਲਾਂ ਬਾਰੇ ਦੱਸਿਆ ਗਿਆ ਹੈ। ਇਹ ਆਇਤਾਂ ਪ੍ਰਭੂ ਦੀ ਵਾਪਸੀ ਦਾ ਸਮਾਂ ਤੈਆਰ ਕਰਨ ਦਾ ਪੱਕਾ ਭਰੋਸਾ ਕਰ ਚੁਕੇ ਲੋਕਾਂ ਦੀਆਂ ਪਸੰਦੀਦਾ ਹਨ। ਉਹ ਸੰਕਟ ਦਾ ਸੰਦੇਸ਼ ਦੇਣ ਵਾਲੇ ਸਿਰਲੇਖਾਂ ਵੱਲ ਧਿਆਨ ਦੁਆਉਂਦੀਆਂ ਅਤੇ ਐਲਾਨ ਕਰਦੀਆਂ ਹਨ, ‘‘ਪ੍ਰਭੂ ਦਾ ਆਉਣਾ ਨੇੜੇ ਹੈ।’’ ਇਹ ਨਭੂਵਤਾਂ ਦੱਸਣ ਵਾਲੇ ਦੋ ਗੱਲਾਂ ਭੁੱਲ ਜਾਂਦੇ ਹਨ ਕਿ:

(1) ਇਹ ਨਿਸ਼ਾਨ ਵੀ ਅੰਤ ਦੇ ਨਿਸ਼ਾਨ ਨਹੀਂ, ਬਲਕਿ (ਜਿਵੇਂ ਪਿਛਲੇ ਪਾਠ ਵਿਚ ਕਿਹਾ ਗਿਆ ਸੀ) ‘‘ਅਨਿਸ਼ਾਨ’’ ਹਨ। ਉਹ ਅੱਜ ਹੀ ਸ਼ੁਰੂ ਨਹੀਂ ਹੋਏ। ਪਹਿਲੀ ਸਦੀ ਵਿਚ ਵੀ ਹੋਏ ਸਨ, ਦੂਜੀ ਵਿਚ, ਤੀਜੀ ਵਿਚ ਅਤੇ ਹੁੰਦੇ ਰਹਿੰਦੇ ਹਨ। ਉਹ ਆਉਣ ਵਾਲੇ ਵਿਸ਼ਵਵਿਆਪੀ ਬਰਬਾਦੀ ਦੇ ਪੈਂਕੇ ਸੰਕੇਤ ਨਹੀਂ ਹਨ।

(2) ਇਹ ਵਿਸ਼ਾ ਜਿਸ ਤੇ ਅਸੀਂ ਚਰਚਾ ਕਰ ਰਹੇ ਹਾਂ, ਅਧਿਐਨ ਪਹਿਲੇ ਭਾਗ ਵਿਚ ਦੂਜੀ ਆਮਦ ਨਹੀਂ, ਬਲਕਿ ਯਹੂਸ਼ਲਮ ਦੀ ਬਰਬਾਦੀ ਦਾ ਹੈ। ਮੱਤੀ 24: 4–15 ਨੂੰ ਦੂਜੀ ਆਮਦ ਨਾਲ ਜੋੜਨ ਵਾਲਾ ਆਦਮੀ ਸੰਦਰਭ ਨੂੰ ਭੁਲ ਰਿਹਾ ਹੈ।

ਇਸ ਪਾਠ ਵਿਚ ਅਸੀਂ ਉਸ ‘‘ਨਿਸ਼ਾਨ’’ ਦਾ ਅਧਿਐਨ ਕਰਾਂਗੇ, ਜੋ ਪ੍ਰਭੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਯਹੂਸ਼ਲਮ ਦੀ ਬਰਬਾਦੀ ਬਾਰੇ ਜਾਣ ਲੈਣ। ਅਸੀਂ ਉਸ ਨਾਸ ਤੇ ਮਸੀਹ ਦੇ ਅਧੋਕਲਿਅਟਿਕ (ਅਰਥਾਤ ਸੰਕੇਤਕ) ਵਰਣਨ ਤੇ ਵੀ ਚਰਚਾ ਕਰਾਂਗੇ। ਅਖੀਰ ਵਿਚ, ਅਸੀਂ ਦੂਜੀ ਆਮਦ ਬਾਰੇ ਪੁੱਛੇ

ਗਏ ਉਸ ਦੇ ਚੇਲਿਆਂ ਦੇ ਸਵਾਲ ਦੇ ਉਸ ਦੇ ਜਵਾਬ ਦੇ ਸ਼ੁਰੂਆਤੀ ਹਿੱਸੇ ਤੇ ਵਿਚਾਰ ਕਰਾਂਗੇ।

ਯਰੂਸਲਮ ਦੀ ਬਰਬਾਦੀ

(ਮੱਤੀ 24:15-35; ਮਰਕੁਸ 13:14-31; ਲੂਕਾ 21:20-36)

ਅਸਲੀ ਨਿਸ਼ਾਨ (ਮੱਤੀ 24: 15, 16; ਮਰਕੁਸ 13: 14ਓ; ਲੂਕਾ 21: 20)

ਉਨ੍ਹਾਂ ਨਿਸ਼ਾਨਾਂ ਦੀ ਸੂਚੀ ਦੇਣ ਤੋਂ ਬਾਅਦ ਜੋ ਸਿੱਧੇ ਤੌਰ ਤੇ ਯਰੂਸਲਮ ਦੀ ਬਰਬਾਦੀ ਨਾਲ ਸਬੰਧਤ ਨਹੀਂ ਸਨ, ਜਿਸੂ ਨੇ ਉਸ ਨਿਸ਼ਾਨ ਬਾਰੇ ਦੱਸਿਆ, ਜਿਸ ਨੂੰ ਉਸ ਦੇ ਪਿੱਛੇ ਚੱਲਣ ਵਾਲਿਆਂ ਨੂੰ ਲੱਭਣਾ ਚਾਹੀਦਾ ਸੀ। ਉਸ ਨੇ ਕਿਹਾ, ‘‘ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਣਾਉਣੀ ਚੀਜ਼ ਨੂੰ ਜਿਥੇ ਦੀ ਬਖਰ ਦਾਨੀਏਲ ਨਈ ਨੇ ਦਿੱਤੀ ਪਵਿੱਤਰ ਥਾਂ ਵਿਚ ਖੜੀ ਵੇਖੋ (ਵਾਚਣ ਵਾਲਾ ਸਮਝ ਲਵੇ) ਤਦ ਉਹ ਜਿਹੜੇ ਯਰੂਸਾਲਮ ਵਿਚ ਹੋਣ ਪਹਾੜਾਂ ਉੱਤੇ ਭੱਜ ਜਾਣ’’ (ਮੱਤੀ 24: 15, 16)। ਮਰਕੁਸ ਦੇ ਵਰਣਨ ਵਿਚ ‘‘ਉਜਾੜਨ ਵਾਲੀ ਘਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ ਹੈ’’ (ਮਰਕੁਸ 13: 14ਓ)।

ਸਨਸਨੀ ਫੈਲਾਉਣ ਵਾਲਿਆਂ ਨੂੰ ‘‘ਉਜਾੜਨ ਵਾਲੀ ਘਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ’’ ਸ਼ਬਦਾਂ ਦੇ ਅੰਦਰੋਂ ਲਾਉਣਾ ਚੰਗਾ ਲਗਦਾ ਹੈ, ਅਤੇ ਇੰਜੀਲ ਦੇ ਵਿਰਤਾਂਤ ਵਿਚ ਖੁਦਾ ਦੀ ਪ੍ਰੇਰਣਾ ਨਾਲ ਦਿੱਤੀ ਗਈ ਵਿਆਖਿਆ ਸਿਲਦੀ ਹੈ। ਲੂਕਾ ਵਿਚ ਇਸ ਦੇ ਸਮਾਂਨਾਂਤਰ ਆਇਤ ਵਿਚ, ਜਿਸੂ ਨੇ ਕਿਹਾ, ‘‘ਜਾਂ ਤੁਸੀਂ ਯਰੂਸਲਮ ਨੂੰ ਫੌਜਾਂ ਨਾਲ ਘੇਰਿਆ ਹੋਇਆ ਵੇਖੋ, ਤਾਂ ਜਾਣੋ ਭਈ ਉਹ ਦਾ ਉੱਜ਼ੜਨਾ ਨੇੜੇ ਆ ਪਹੁੰਚਿਆ ਹੈ’’ (ਲੂਕਾ 21:20)। ਉਸ ਸਮੇਂ ਯਰੂਸਲਮ ਦੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੇ 60 ਈਸਵੀ ਦੀ ਸਦੀ ਦੇ ਆਖਰੀ ਸਾਲਾਂ ਵਿਚ ਹੋਸੀ ਫੌਜਾਂ ਰਾਹੀਂ ਯਰੂਸਲਮ ਨੂੰ ਘੇਰਿਆ ਵੇਖਿਆ।

ਮਸੀਹ ਨੇ ਆਪਣੇ ਸੁਣਨ ਵਾਲਿਆਂ ਨੂੰ ਯਾਦ ਕਰਾਇਆ ਕਿ ‘‘ਉਜਾੜਨ ਵਾਲੀ ਘਣਾਉਣੀ ਚੀਜ਼’’ ਦੀ ਗੱਲ ‘‘ਦਾਨੀਏਲ ਨਈ ਦੇ ਰਾਹੀਂ’’ ਕਰੀ ਗਈ ਸੀ। ਦਾਨੀਏਲ ਦੀ ਕਿਤਾਬ ਵਿਚ ‘‘ਉਜਾੜਨ ਵਾਲੀ’’ ਅਤੇ ‘‘ਘਣਾਉਣੀ ਚੀਜ਼’’ ਵੱਖ ਵੱਖ ਰੂਪਾਂ ਵਿਚ ਕਈ ਥਾਂਵਾਂ ਤੇ ਸਿਲਦੀ ਹੈ (9: 26, 27; 11: 31; 12: 11)। ਦਾਨੀਏਲ 11: 31 ਅਤੇ 12: 11 ਸੰਭਵ ਤੌਰ ਤੇ ਸਿਲੋਕਸੀ ਰਾਜੇ, ਐਂਟੀਓਕਸ ਐਮੀਡੇਨਸ ਦੀ ਗੱਲ ਹੈ, ਜਿਸ ਦੀਆਂ ਕੋਨਿਸ਼ਨ ਕਾਰਣ ਯਰੂਸਲਮ ਵਿਚ ਕਾਫਰ ਰੀਤਾਂ ਦੀ ਸ਼ੁਰੂਆਤ ਹੋਈ ਅਤੇ ਉਸ ਨਾਲ ਮੱਕਾਬੀ ਬੜਾਵਤ ਹੋ ਗਈ (167 ਈ. ਪੂ.),² ਜਦਕਿ 9: 26, 27 ਵਿਚ ਸਿੱਧੇ ਤੌਰ ਤੇ ਰੋਮੀਆਂ ਵੱਲੋਂ ਯਰੂਸਲਮ ਦੀ ਬਰਬਾਦੀ ਦੀ ਗੱਲ ਕਰੀ ਗਈ ਹੈ। ਦਾਨੀਏਲ 9 ਦੀ ਆਇਤ ਵਿਚ ਇਹ ਨਬੂਵਤ ਸੀ ਕਿ ਸ਼ਹਿਰ ਅਤੇ ਹੈਕਲ ਲੋਕਾਂ ਰਾਹੀਂ ਮਸੀਹ ਨੂੰ ਠੁਕਰਾਉਣ ਦੇ ਕਾਰਣ ਨਸ਼ਟ ਹੋ ਜਾਵੇਗੀ। ਇਸ ਦੇ ਕੁਝ ਮਸ਼ਹੂਰ ਹਿੱਸੇ ਇਹ ਹਨ: ‘‘... ਮਸਹ ਕੀਤਾ ਹੋਇਆ ਪੁਰਸ [ਅਰਥਾਤ ਮਸੀਹ] ਵੱਡਿਆ [ਅਰਥਾਤ ਠੁਕਰਾਇਆ ਅਤੇ ਮਾਰਿਆ ਗਿਆ] ਜਾਵੇਗਾ, ... ਜਿਹੜਾ ਬਾਦਸ਼ਾਹ ਆਵੇਗਾ ਉਹ ਦੇ ਲੋਕ ਸ਼ਹਿਰ ਅਰ ਪਵਿੱਤਰ ਥਾਂ ਨੂੰ ਉਜਾੜਨਗੇ ...’’ (ਦਾਨੀਏਲ 9: 26)।³ ਡੇਵਿਡ ਰੈਕਟਿਨ ਨੇ ਲਿਖਿਆ:

‘‘ਉਜਾੜਨ ਵਾਲੀ ਘਣਾਉਣੀ ਚੀਜ਼’’ ਆਪਣੇ ਜਰਨੈਲ, ਟਾਈਟਸ (‘‘ਬਾਦਸ਼ਾਹ’’, 9:26ਅ) ਦੀ ਅਗਵਾਈ ਵਾਲੀ ਹੋਸੀ ਫੌਜ ਹੀ ਸੀ ਜਿਸ ਨੇ 70 ਈਸਵੀ ਵਿਚ ਯਰੂਸਲਮ ਨੂੰ ਤਬਾਹ ਕੀਤਾ ...

ਦਾਨੀਏਲ ਰਾਹੀਂ ਇਸ ਘਟਨਾ ਨੂੰ ‘ਉਜਾੜਨ ਵਾਲੀ ਪਿਣਾਉਣੀ ਚੀਜ਼’ ਇਸ ਲਈ ਕਿਹਾ ਗਿਆ ਕਿਉਂਕਿ ਦਾਉਦ ਦਾ ਸ਼ਹਿਰ ਰੋਮੀ ਛੋਜ ਅਰਥਾਤ ਆਪਣੀ ਮੂਰਤੀਪੁਜਕ ਸ਼ਾਸ਼ਸ਼ਿਅਤ ਦੇ ਕਾਰਣ ਪਿਣਾਉਣੀ ਰੋਮੀ ਛੋਜ ਵੱਲੋਂ ਉਜਾੜ ਦਿੱਤਾ ਗਿਆ ਸੀ।⁴ ... ਇੱਥੋਂ ਤਕ ਕਿ ਯਹੂਦੀ ਵੀ ਇਸ ਗੱਲ ਨੂੰ ਸਮਝਦੇ ਸਨ ਕਿ ਇਬਰਾਹਿਮ ਦੀ ਬਰਬਾਦੀ ਤੇ ਦਾਨੀਏਲ ਦੀ ਖਾਸ ਨਭੂਵਤ ਦਾ ਪੂਰਾ ਹੋਣਾ ਸੀ। ਯਹੂਦੀ ਇਤਿਹਾਸਕਾਰ ਜੋਸੇਫਸ ਨੇ ਲਿਖਿਆ ਹੈ ਕਿ ‘‘ਦਾਨੀਏਲ ਨੇ ਰੋਮੀ ਸਰਕਾਰ ਬਾਰੇ ਵੀ ਲਿਖਿਆ ਹੈ, ਅਤੇ ਇਹ ਕਿ ਸਾਡਾ ਦੇਸ਼ ਉਨ੍ਹਾਂ ਵੱਲੋਂ ਉਜਾੜਿਆ ਜਾਣਾ ਜ਼ਰੂਰੀ ਹੈ।’’⁵

ਅਸਲੀ ਨਿਸ਼ਾਨ ਆ ਜਾਣ ਤੇ ਕੀ ਕੀਤਾ ਜਾਏ (ਮੱਤੀ 24: 16-20;

ਮਰਕੁਸ 13: 14ਅ-18; ਲੁਕਾ 21: 21, 23)

‘‘ਯਰੂਸਲਮ ਨੂੰ ਛੋਜਾਂ ਨਾਲ ਪਿਗਿਆ’’ ਵੇਖ ਕੇ ਯਿਸੂ ਦੇ ਮਗਰ ਚੱਲਣ ਵਾਲਿਆਂ ਲਈ ਸੁਰੱਖਿਅਤ ਥਾਂ ਤੇ ਭੱਜ ਜਾਣਾ ਜ਼ਰੂਰੀ ਸੀ (ਮੱਤੀ 24: 16; ਵੇਖੋ ਮਰਕੁਸ 13: 14ਅ; ਲੁਕਾ 21: 21ਅ)। ਮਸ਼ਿਹ ਨੇ ਕਿਹਾ, ‘‘ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਅਸਬਾਬ ਲੈਣ ਨੂੰ ਹੇਠਾਂ ਨਾ ਉੱਤਰੇ ਅਤੇ ਜਿਹੜਾ ਖੇਤ ਵਿਚ ਹੋਵੇ ਆਪਣੇ ਲੀਝੇ ਲੈਣ ਨੂੰ ਪਿਛਾਹਾਂ ਨਾ ਮੁੜੇ’’ (ਮੱਤੀ 24: 17, 18; ਵੇਖੋ ਮਰਕੁਸ 13: 15, 16; ਲੁਕਾ 21: 21ਅ)। ਦੂਜੇ ਸਬਦਾਂ ਵਿਚ, ‘‘ਜੇ ਤੁਸੀਂ ਸ਼ਹਿਰ ਵਿਚ ਹੋਵੋ, ਤਾਂ ਆਪਣੇ ਮਨਪੰਦ ਬੈਗ ਜਾਂ ਸਮਾਨ ਲੈਣ ਲਈ ਉੱਥੋਂ ਨਾ ਰੁਕਿਓ। ਜੇ ਤੁਸੀਂ ਸ਼ਹਿਰ ਦੇ ਬਾਹਰ ਹੋਵੋ, ਤਾਂ ਘਰ ਵਾਪਸ ਨਾ ਜਾਇਓ। ਯਰੂਸਲਮ ਵਿੱਚੋਂ ਛੋਰਨ ਭੱਜ ਜਾਣਾ!’’

ਯਿਸੂ ਨੇ ਅੱਗੇ ਕਿਹਾ, ‘‘ਪਰ ਅਫਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣਾ!’’ (ਮੱਤੀ 24: 19; ਵੇਖੋ ਮਰਕੁਸ 13: 17; ਲੁਕਾ 21: 23ਅ)। ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਲਈ ਛੋਟੇ ਬੱਚਿਆਂ ਦੇ ਨਾਲ ਸਫਰ ਕਰਨਾ ਅੱਖਾ ਹੋਣਾ ਸੀ।⁶ ਉਸ ਨੇ ਇਹ ਵੀ ਕਿਹਾ, ‘‘ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿਚ ਜਾਂ ਸੱਬਤ ਦੇ ਦਿਨ ਨਾ ਹੋਵੋ’’ (ਮੱਤੀ 24: 20; ਵੇਖੋ ਮਰਕੁਸ 13: 18)। ਸੱਬਤ ਦੇ ਦਿਨ ਸ਼ਹਿਰ ਦੇ ਫਾਟਕ ਬੰਦ ਹੋਣੇ ਸਨ,⁷ ਸਿਆਲ ਵਿਚ ਸਫਰ ਕਰਨਾ ਅੱਖਾ ਹੋਣਾ ਸੀ (ਸਾਫ਼ ਤੌਰ ਤੇ ਇਨ੍ਹਾਂ ਵਿਸ਼ਿਆਂ ਤੇ ਮਸੀਹੀ ਲੋਕਾਂ ਦੀਆਂ ਦੁਆਵਾਂ ਦਾ ਜਵਾਬ ਮਿਲਿਆ, ਕਿਉਂਕਿ ਰੋਮੀ ਲੋਕ ਬਸੰਤ ਦੀ ਰੁੱਤ ਵਿਚ ਆਏ)।

ਪਿਛਲੇ ਪਾਠ ਵਿਚ ਜੋ ਗੱਲ ਕਹੀ ਗਈ ਸੀ, ਮੈਂ ਉਸ ਨੂੰ ਫੇਰ ਦੁਹਰਾਉਂਦਾ ਹਾਂ ਕਿ ਦੂਜੀ ਅਮਦ ਨਾਲ ਕਿਸੇ ਦੇ, ਗਰਭਵਤੀ ਹੋਣ ਜਾਂ ਦੁੱਧ ਪਿਆਉਣ ਜਾਂ ਮੌਸਮ ਜਾਂ ਹਫ਼ਤੇ ਦੇ ਦਿਨ ਜਾਂ ਥਾਂ ਨਾਲ ਕੀ ਸੰਬੰਧ ਹੋਣਾ ਸੀ? ਕੋਈ ਨਹੀਂ। ਪਰ ਇਹ ਸਭ ਗੱਲਾਂ ਦੀ ਅਹਿਮੀਅਤ ਯਰੂਸਲਮ ਵਿੱਚੋਂ ਭੱਜਣ ਵੇਲੇ ਜ਼ਰੂਰ ਹੋਣੀ ਸੀ।

ਮੱਤੀ ਅਤੇ ਮਰਕੁਸ ਦੇਹਾਂ ਨੇ ਖੁਦਾ ਦੀ ਪ੍ਰੇਰਣਾ ਨਾਲ ਇਕ ਸੰਪਾਦਕੀ ਟਿੱਪਣੀ ਜੋੜੀ: ‘‘ਵਾਚਣ ਵਾਲਾ ਸਮਝ ਲਵੇ ਜਾਂ ਪੜ੍ਹਨ ਵਾਲਾ ਸਮਝ ਲਵੇ’’ (ਮੱਤੀ 24: 15; ਮਰਕੁਸ 13: 14)। ਇਸ ਤੋਂ ਬਾਅਦ ਇਤਿਹਾਸ ਦੱਸਦਾ ਹੈ ਕਿ ਅੰਤਿਕ ਮਸੀਹੀ ਯਿਸੂ ਦੇ ਸੰਦੇਸ਼ ਨੂੰ ਸਮਝਦੇ ਸਨ ਅਤੇ ਉਹ ਯਰੂਸਲਮ ਦੀ ਬਰਬਾਦੀ ਤੋਂ ਪਹਿਲਾਂ ਭੱਜ ਜਾਣ ਵਿਚ ਸਫਲ ਹੋ ਗਏ ਸਨ। ਰੋਮੀ ਛੋਜ ਦੇ ਆਉਣ ਦੀ ਗੱਲ ਸੁਣ ਕੇ ਜਾਂ ਉਸ ਨੂੰ ਵੇਖ ਕੇ ਕੁਝ ਲੋਕ ਰਹਿ ਗਏ ਹੋ ਸਕਦੇ ਹਨ। ਦੂਜਿਆਂ ਦੀ ਘੋਰਾਬੰਦੀ ਖਤਮ ਹੋਣ ਤੇ ਭੱਜਣ ਦਾ ਮੌਕਾ ਦਿੱਤਾ ਗਿਆ ਸੀ।

300 ਈਸਵੀ ਦੇ ਲਗਭਗ ਹੋਏ ਕਲੀਸੀਆ ਦੇ ਇਕ ਇਤਿਹਾਸਕਾਰ ਯੂਸਵਿਉਸ ਦੇ ਰਾਹੀਂ

ਇਕ ਦਿਲਚਸਪ ਕਹਾਣੀ ਦੱਸੀ ਗਈ ਸੀ। ਕੁਝ ਸਮੇਂ ਲਈ ਯਰੂਸਲਮ ਦੀ ਘੋਰਾਬੰਦੀ ਆਰਜ਼ੀ ਤੌਰ ਤੇ ਹਟਾ ਲਈ ਗਈ ਸੀ¹ ਸਮਰਾਟ ਵਿਟੋਲਿਊਸ ਦੀ ਮੌਤ ਹੋ ਗਈ ਸੀ ਅਤੇ ਯਰੂਸਲਮ ਦੀ ਬਰਬਾਦੀ ਦਾ ਜਿਮਾ ਜਰਨੈਲ ਵੈਸਪੋਸਿਅਨ ਦਾ ਸੀ। ਰੋਮੀ ਸੀਨੇਟ ਨੇ ਵੈਸਪੋਸਿਅਨ ਨੂੰ ਸੰਦੇਸ਼ ਭੇਜਿਆ ਕਿ ਉਹ ਰਾਜਪਾਲ ਵਿਟੋਲਿਊਸ ਦੀ ਥਾਂ ਕੰਮ ਕਰੋ। ਵੈਸਪੋਸਿਅਨ ਦੇ ਜਾਣ ਤੋਂ ਬਾਅਦ, ਹਮਲੇ ਲਈ ਉਸ ਦੇ ਪੁੱਤਰ ਟਾਇਟਸ ਨੂੰ ਜਰਨੈਲ ਬਣਾ ਕੇ ਚਾਰਜ ਦਿੱਤਾ ਗਿਆ। ਆਗਿਆ ਦੇ ਇਸ ਬਦਲਾਂ ਦੇ ਸਮੇਂ, ਘੋਰਾਬੰਦੀ ਰੁਕ ਗਈ। ਯਿਸੁ ਦੀਆਂ ਗੱਲਾਂ ਤੇ ਭਰੋਸਾ ਕਰਦੇ ਹੋਏ, ਮਸੀਹੀ ਲੋਕਾਂ ਨੇ ਇਸ ਮੌਕੇ ਦੀ ਵਰਤੋਂ ਯਰੂਸਲਮ ਤੋਂ ਭੱਜ ਕੇ ਯਰਦਨ ਨਦੀ ਦੇ ਪਾਰ ਪੇਲਾ ਸ਼ਹਿਰ ਵਿਚ ਜਾਣ ਲਈ ਕੀਤੀ। ਇਸ ਤਰ੍ਹਾਂ ਉਹ ਭਿਆਨਕ ਨਾਸ ਤੋਂ ਬਚ ਗਏ। ਯੂਸਥਿਊਸ ਮੁਤਾਬਿਕ, ਘੋਰਾਬੰਦੀ ਦੌਰਾਨ ਇਕ ਵੀ ਮਸੀਹੀ ਨੂੰ ਨਾ ਤਾਂ ਕੋਈ ਸੱਤ ਲਗੀ, ਅਤੇ ਨਾ ਉਨ੍ਹਾਂ ਵਿੱਚੋਂ ਕੋਈ ਮਰਿਆ।⁹

ਆਉਣ ਵਾਲੀ ਘਟਨਾ ਦਾ ਸੁਭਾਅ (ਮੱਤੀ 24: 21-28;

ਮਰਕੁਸ 13: 19-23; ਲੂਕਾ 21: 22-24)

ਮੱਤੀ 24 ਦੇ ਅਗਲੇ ਭਾਗ ਵਿਚ ਯਰੂਸਲਮ ਦੀ ਬਰਬਾਦੀ ਦਾ ਵੇਰਵਾ ਹੈ। ਯਿਸੁ ਨੇ ਪਹਿਲਾਂ ਹੀ ਵੇਖ ਲਿਆ ਕਿ ਇਹ ਭਿਆਨਕ ਹੋਵੇਗਾ:

ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ¹⁰ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ। ਅਰ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਉਹ ਦਿਨ ਚੁਣਿਆ ਹੋਇਆਂ ਦੀ ਖਾਤਰ¹¹ ਘਟਾਏ ਜਾਣਗੇ (ਮੱਤੀ 24: 21, 22; ਵੇਖੋ ਮਰਕੁਸ 13: 19, 20)।

ਫਿਰ ਉਸ ਨੇ ਕਿਹਾ,

... ਕਿਉਂ ਜੋ ਇਹ ਵੱਟਾ ਲੈਣ ਦੇ ਦਿਨ ਹਨ¹² ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ। ਅਛੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿਚ ਗਰਭਵਤੀਆਂ ਅਤੇ ਢੁੱਧ ਚੁੱਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡੀ ਤੰਤੀ ਅਤੇ ਇਸ ਪਰਜਾ ਉੱਤੇ ਕੋ਷ ਹੋਵੇਗਾ। ਓਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਧੂਏ ਹੋ ਕੇ ਸਭ ਕੌਮਾਂ ਵਿਚ ਪੁਚਾਏ ਜਾਣਗੇ ਅਰ ਯਰੂਸਲਮ ਪਰਾਈਆਂ ਕੌਮਾਂ ਤੋਂ ਲਤਾਫ਼ੀਆ ਜਾਵੇਗਾ ਜਦ ਤੀਕਰ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ¹³ (ਲੂਕਾ 21: 22-24)।

ਇਹ ਸਬਦ ਅਤੀ ਲਗ ਸਕਦੇ ਹਨ, ਪਰ ਇਤਿਹਾਸ ਦੱਸਦਾ ਹੈ ਕਿ ਅਸਲ ਵਿਚ ਇਹ ਨਬੂਵਤ ਹੂ ਬ ਹੂ ਪੂਰੀ ਹੋਈ ਸੀ।

ਯਰੂਸਲਮ ਦੀ ਤਿੰਨ ਸਾਲ ਤਕ ਰੁਕ ਕੇ ਘੋਰਾਬੰਦੀ ਹੁੰਦੀ ਰਹੀ। ਘੋਰਾਬੰਦੀ ਉਦੋਂ ਸ਼ੁਰੂ ਹੋਈ, ਜਦੋਂ ਸ਼ਹਿਰ ਵਿਚ ਪਸਾਰ ਲਈ ਮੁਸਾਫਿਰਾਂ ਦੀ ਭਰਮਾਰ ਸੀ, ਅਤੇ ਜੋ ਰੋਮੀ ਛੌਜਾਂ ਦੇ ਅੱਗੀ ਵੱਧਣ ਤੋਂ ਪਹਿਲਾਂ ਆਏ ਹੋਏ ਸਨ। ਇਸ ਘੋਰਾਬੰਦੀ ਦੌਰਾਨ ਸ਼ਹਿਰ ਵਿਚ ਘੇਰੇ ਜਾਣ ਵਾਲੇ ਲੋਕਾਂ ਨੇ ਬਚਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ।¹⁴ ਆਖਿਰਕਾਰ 70 ਈਸਵੀ ਵਿਚ ਟਾਈਟਸ ਯਰੂਸਲਮ ਤੇ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਿਆ। ਜਦੋਂ ਰੋਮੀਆਂ ਦਾ ਸ਼ਹਿਰ ਤੇ ਕਬਜ਼ਾ ਹੋ ਗਿਆ, ਤਾਂ ਉਨ੍ਹਾਂ ਨੇ ਲੱਖਾਂ ਯਹੂਦੀਆਂ ਨੂੰ ਜਾਨੋਂ ਮਾਰ ਦਿੱਤਾ।¹⁵ ਜੋਸੇਫਸ ਮੁਤਾਬਿਕ ‘ਸਲੀਬਾਂ ਲਈ ਥਾਂ ਮਿਲਣ ਅਤੇ ਲਾਸ਼ਾਂ ਲਈ ਸਲੀਬ ਮਿਲਣ’ ਤਕ ਉਨ੍ਹਾਂ ਨੂੰ ਸਤਾਇਆ ਗਿਆ ਅਤੇ ਸਲੀਬ ਤੇ ਚੜ੍ਹਾ ਕੇ ਮਾਰ

ਦਿੱਤਾ ਗਿਆ।¹⁶ ਅਤੇ ਕਈ ਹਜ਼ਾਰਾਂ ਨੂੰ ਬੰਦੀ ਬਣਾ ਲਿਆ ਗਿਆ ‘‘ਸੋ ਸ਼ਹਿਰ ਵਿਚ ਜਾਂ ਇਸਦੇ ਅਹਾਤੇ ਵਿਚ ਇਕ ਵੀ ਯਹੂਦੀ ਜਿੰਦਾ ਨਾ ਬਚਿਆ’।’¹⁷

ਰੋਮੀਆਂ ਨੇ ਹੈਕਲ ਸਮੇਤ ਸ਼ਹਿਰ ਨੂੰ ਉਜਾੜ ਕੇ ਫੁੱਕ ਸੁੱਟਿਆ (ਵੇਖੋ ਮੱਤੀ 22: 7)। ਅੱਗ ਨਾਲ ਹੈਕਲ ਦਾ ਸੋਨਾ ਪਿਘਲ ਗਿਆ,¹⁸ ਅਤੇ ਸਿਪਾਹੀਆਂ ਨੇ ਉਸ ਨੂੰ ਉਤਾਰਨ ਲਈ ‘‘ਪੱਥਰ ਤੇ ਪੱਥਰ ਨਾ ਰਹਿਣ ਦਿੱਤਾ।’’ ਜਿਸੂ ਨੇ ਕਿਹਾ ਸੀ ‘‘ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ।’’ (ਮੱਤੀ 24: 2)। ‘‘ਅਹਿਮ ਗੱਲ ਹੈ ਕਿ ਉਸ ਹੈਕਲ ਦਾ ਸਿਰਫ ਇਕ ਪੱਥਰ, ਅਤੇ ਇਕ ਦੇ ਕੁਝ ਟੁਕੜੇ ਪੁਰਾਤੱਤਵ ਸ਼ਾਸਤਰੀਆਂ ਨੇ ਪਛਾਣੇ ਹਨ।’’¹⁹ ਯਰੂਸਾਲਮ ਦੀ ਬਰਬਾਦੀ ਦਿੰਨੀ ਬੁਰੀ ਤਰ੍ਹਾਂ ਕੀਤੀ ਗਈ ਸੀ ਕਿ ਬਾਅਦ ਵਿਚ ਇਸ ਨੂੰ ਵੇਖਣ ਲਈ ਆਉਣ ਵਾਲਿਆਂ ਨੂੰ ਯਕੀਨ ਹੀ ਨਹੀਂ ਹੁੰਦਾ ਸੀ ਕਿ ਇਹ ਸ਼ਹਿਰ ਕਦੀ ਅਬਾਦ ਸੀ।²⁰

ਜਿਸੂ ਨੇ ਪਹਿਲਾਂ ਤੋਂ ਹੀ ਦੱਸ ਦਿੱਤਾ ਸੀ ਕਿ ਵੱਡੇ ਕਸ਼ਟ ਵਿਚ ਝੂਠੇ ਮਸੀਹ ਉੱਠ ਖੜੇ ਹੋਣਗੇ, ਜੋ ਝੂਠੀ ਆਸ ਢੇਣਗੇ (ਮੱਤੀ 24: 23-25²¹; ਮਰਕੁਸ 13: 21-23)। ਲੋਕਾਂ ਨੇ ਅਫਵਾਹਾਂ ਫੈਲਾਉਣੀਆਂ ਸਨ ਕਿ ‘‘ਉਹ ਇੱਥੇ ਹੈ’’ ਜਾਂ ‘‘ਉਹ ਉੱਥੇ ਹੈ।’’ ਮਸੀਹ ਨੇ ਕਿਹਾ ਕਿ ਉਨ੍ਹਾਂ ਦਾ ‘‘ਵਿਸ਼ਵਾਸ ਨਾ ਕਰਨਾ।’’ (ਮੱਤੀ 24: 26)। ਅਖੀਰ ਵਿਚ ਜਦੋਂ ਮਸੀਹ ਵਾਪਸ ਆਵੇਗਾ, ਤਾਂ ਉਸ ਦੇ ਆਉਣ ਦਾ ਅਲੈਨ ਕਰਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਆਪਣੇ ਆਪ ਸਭ ਨੂੰ ਪਤਾ ਲਗ ਜਾਵੇਗਾ! ‘‘ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।’’ (ਮੱਤੀ 24: 27; ਵੇਖੋ ਪ੍ਰਕਾਸ਼ ਦੀ ਪੋਖੀ 1: 7)।²²

ਝੂਠੇ ਮਸੀਹਾਂ ਵੱਲੋਂ ਦਿੱਤੀ ਗਈ ਕੋਈ ਵੀ ਆਸ ਝੂਠੀ ਹੋਣੀ ਸੀ, ਕਿਉਂਕਿ ਯਰੂਸਾਲਮ ਦੀ ਬਰਬਾਦੀ ਤੇ ਮੋਹਰ ਲਾ ਦਿੱਤੀ ਗਈ ਸੀ। ਯਹੂਦੀ ਕੈਮ ਨੂੰ ਖੁਦਾ ਵੱਲ ਮੁੜਨ ਦਾ ਹਰ ਮੌਕਾ ਦਿੱਤਾ ਜਾਣਾ ਸੀ, ਕਿਉਂਕਿ ਖੁਸ਼ਬੱਧੀ ਪਹਿਲਾਂ ਯਹੂਦੀਆਂ ਵਿਚ ਹੀ ਸੁਣਾਈ ਜਾਣੀ ਸੀ (ਰੋਮੀਆਂ 1: 16); ਪਰ ਖੁਦਾ ਦੇ ਰਹਿਮ ਦੇ ਸੰਕੇਤ ਨੁਕਰਾ ਦਿੱਤੇ ਜਾਣੇ ਸਨ। ਯਰੂਸਾਲਮ ਦੀ ਬਰਬਾਦੀ ਇਸ ਗੱਲ ਦਾ ਸਬੂਤ ਹੋਣਾ ਸੀ ਕਿ ਕੌਮ ਦਾ ਸਬੰਧ ਖੁਦਾ ਨਾਲ ਖਤਮ ਹੋ ਗਿਆ ਹੈ। ਅੱਗੇ ਦਾ ਸਮਾਂ ਵੇਖਦੇ ਹੋਏ, ਮਹਾਨ ਵੈਦ ਨੇ ਮਰੀਜ਼ ਨੂੰ ਮਰਿਆ ਹੋਇਆ ਐਲਾਨ ਦਿੱਤਾ, ‘‘ਜਿੱਥੇ ਮੁਰਦਾਰ ਹੈ ਉੱਥੇ ਗਿਰਝਾ²³ ਇਕਠੀਆਂ ਹੋਣਗੀਆਂ।’’ (ਮੱਤੀ 24: 28)।

ਛੋਰਨ ਬਾਅਦ ਹੋਣ ਵਾਲੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ

(ਮੱਤੀ 24: 29-31; ਮਰਕੁਸ 13: 24-27; ਲੁਕਾ 21: 25-28)

ਹੁਣ ਅਸੀਂ ਮੁਸ਼ਕਿਲ ਅਧਿਆਇ ਦੇ ਸਭ ਤੋਂ ਮੁਸ਼ਕਿਲ ਭਾਗ ਵਿਚ ਆ ਗਏ ਹਾਂ:

ਉਨ੍ਹਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਬੱਟ ਸੂਰਜ ਅਨੁਭਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਰ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਅਰ ਵੱਡੇ ਤੇਜ਼ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਦਿਆਂ ਵੇਖਣਗੀਆਂ। ਅਤੇ ਉਹ ਤੁਰਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਉਹ ਚੌਹਾਂ ਕ੍ਰੂਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈ ਕੇ ਐਸ ਸਿਰੇ ਤੀਕਰ ਉਹ ਦੇ ਚੁਣਿਆਂ ਹੋਇਆ ਨੂੰ ਇਕੱਠਿਆਂ ਕਰਨਗੇ (ਮੱਤੀ 24: 29-31; ਵੇਖੋ ਮਰਕੁਸ 13: 24-27; ਲੁਕਾ 21: 25-28)।

ਇਨ੍ਹਾਂ ਆਇਤਾਂ ਦੀ ਸ਼ਬਦਾਵਲੀ ਢੂਜੀ ਆਮਦ ਦੀ ਜਾਪਦੀ ਹੈ। ਜੇ, ਜਿਵੇਂ ਕਿ ਬਹੁਤ ਸਾਰੇ

ਲੋਕਾਂ ਦਾ ਮੰਨਣਾ ਹੈ, ਯਿਸੁ ਆਪਣੇ ਉਪਦੇਸ਼ ਵਿਚ ਇਕ ਵਿਸ਼ੇ ਨੂੰ ਛੱਡ ਕੇ ਦੂਜੇ ਤੇ ਆ ਗਿਆ, ਤਾਂ ਸ਼ਾਇਦ ਉਹ ਉਸ ਦੀ ਗੱਲ ਕਰ ਰਿਹਾ ਸੀ/ਪਰ ਜੇ ਮੱਤੀ 24:34 ਵਿਚ ‘‘ਇਹ ਸਭ ਗੱਲਾਂ’’ ਵਾਕ ਵਿਚ 29 ਤੋਂ 31 ਆਇਤਾਂ ਸ਼ਾਮਿਲ ਹਨ (ਜੋ ਕਿ ਸੁਭਾਵਿਕ ਰੂਪ ਨਾਲ ਮੰਨੀ ਜਾ ਸਕਦੀ ਹੈ), ਤਾਂ ਮਸੀਹ ਦੇ ਮਨ ਵਿਚ ਜ਼ਰੂਰ ਹੀ ਕੋਈ ਹੋਰ ਘਟਨਾ ਸੀ।

ਹੋਰ ਸੰਭਾਵਨਾਵਾਂ ਦੀ ਤਲਾਸ਼ ਕਰਦੇ ਹੋਏ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਦੇ ਯਹੂਦੀ ਸਰੋਤੇ ਸੰਕੇਤਕ ਭਾਸ਼ਾ ਤੋਂ ਜਾਣੂੰ ਸਨ¹²⁴ ਮੱਤੀ 24:29-31 ਵਿਚ ਵਰਤੇ ਗਏ ਸਾਰੇ ਸ਼ਬਦ (ਅਤੇ ਸਬੰਧਤ ਆਇਤਾਂ) ਬਾਬੀਬਲ ਵਿਚ ਕਈ ਤਬਾਹਕੁਨ ਘਟਨਾਵਾਂ ਦੇ ਹਵਾਲੇ ਵਿੱਚੋਂ ਦਿੱਤੇ ਗਏ ਹਨ। ਉਦਾਹਰਣ ਲਈ, ਸੂਰਜ, ਚੰਦ ਅਤੇ ਤਾਰਿਆਂ ਦਾ ਸੰਕੇਤ ਰਾਜਿਆਂ ਦੀਆਂ ਹਕੂਮਤਾਂ ਦੇ ਡਿੱਗਣ ਦਾ ਅਰਥ ਦੇਣ ਲਈ ਦਿੱਤਾ ਗਿਆ ਹੈ (ਜਿਵੇਂ ਅੱਜ ਅਸੀਂ ਯਾਦਗਾਰ ਮੌਕਿਆਂ ਦੀ ਗੱਲ ਕਰਨ ਲਈ ‘‘ਜ਼ਮੀਨ ਹਿੱਲ ਗਈ’’ ਵਰਗੀ ਗੱਲ ਕਰਦੇ ਹਾਂ):

- ਇਹੋ ਜਿਹੀ ਸ਼ਬਦਾਵਲੀ ਬਾਬੁਲ ਦੀ ਬਰਬਾਦੀ ਬਾਰੇ ਵਰਤੀ ਗਈ ਸੀ (ਯਸਾਯਾਹ 13:1, 9-11)।
- ਇਸ ਦੀ ਵਰਤੋਂ ਸਦੂਮ ਦੀ ਤਬਾਹੀ ਦੀ ਨਿਊਵਤ ਲਈ ਕੀਤੀ ਗਈ ਸੀ (ਯਸਾਯਾਹ 34:4, 5)।
- ਇਸ ਦੀ ਵਰਤੋਂ ਡਿੱਰੌਨ (ਅਰਥਾਤ ਮਿਸਰ) ਨੂੰ ਮਿਟਾਉਣ ਬਾਰੇ ਕੀਤੀ ਗਈ ਸੀ (ਹਿਜ਼ਕੀਏਲ 32:2, 7, 8)।¹²⁵

ਫਿਰ, ‘‘ਪ੍ਰਭੂ ਦਾ ਆਉਣਾ’’ (ਜਾਂ ਇਹੋ ਜਿਹਾ ਹੀ ਵਾਕ) ਆਮ ਤੌਰ ਤੇ ਪ੍ਰਭੂ ਦੇ ਮਨੁੱਖਾਂ ਵਿਚ ਆਪਣੇ ਮਕਸਦਾਂ ਲਈ ਵਰਤਿਆ ਜਾ ਸਕਦਾ ਹੈ:

- ਖੁਦਾ ਮਿਸਰ ਦੀ ਬਰਬਾਦੀ ਕਰਨ ਲਈ ‘‘ਆਇਆ’’ (ਯਸਾਯਾਹ 19:1)।
- ਯਿਸੂ ਨੇ ਵਾਅਦਾ ਕੀਤਾ ਕਿ ਉਹ ਆਪਣਾ ਰਾਜ/ਕਲੀਸੀਆ ਬਣਾਉਣ ਲਈ ‘‘ਆਇਆ’’ ਸੀ (ਜੋ ਕਿ ਉਸ ਦੀ ਮੱਤੀ, ਦਫ਼ਨਾਏ ਜਾਣ ਅਤੇ ਜੀ ਉੱਠਣ ਤੋਂ ਬਾਅਦ ਵਾਲੇ ਪਹਿਲੇ ਪੈਂਟੀਕਾਸਟ, ਤੇ ਹੋਇਆ ਸੀ, ਰਸੂਲਾਂ ਦੇ ਕੰਮ 2) (ਮੱਤੀ 16:28 ਦੀ ਤੁਲਨਾ ਮਰਕੁਸ 9:1 ਨਾਲ ਕਰੋ)।

ਮੱਤੀ 24:29-31 ਦੀ ਵਿਆਖਿਆ ਕਰਦੇ ਹੋਏ, ਸਾਨੂੰ ਘੱਟ ਤੋਂ ਘੱਟ ਤਿੰਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ: (1) ਯਿਸੂ ਨੇ ਕਿਹਾ ਕਿ ਮੱਤੀ 29 ਤੋਂ 31 ਆਇਤਾਂ ਦੀ ਘਟਨਾ ਜਾਂ ਘਟਨਾਵਾਂ ਯਹੂਸਲਮ ਦੀ ਬਰਬਾਦੀ ਦੇ ‘‘ਕਸ਼ਟ ਦੇ ਪਿੱਛੋਂ ਝੱਟ’’ ਹੋਣੀਆਂ ਸਨ (ਆਇਤ 29)। (2) ਆਇਤ 34 ਤੋਂ ਸੰਕੇਤ ਮਿਲਦਾ ਹੈ ਕਿ ਉਸ ਸਮੇਂ ਦੀ ਪੀੜ੍ਹੀ ਦੇ ਜੀਵਨਕਾਲ ਵਿਚ ਹੋਣ ਵਾਲੀ ਘਟਨਾ ਜਾਂ ਘਟਨਾਵਾਂ ਵਾਪਰੀਆਂ। (3) ਆਇਤ 29 ਤੋਂ 31 ਆਇਤਾਂ ਦੀ ਸ਼ਬਦਾਵਲੀ ਦੂਜੀ ਆਮਦ ਤੋਂ ਇਲਾਵਾ ਦੂਜੀਆਂ ਘਟਨਾਵਾਂ ਲਈ ਹੋ ਸਕਦੀ ਹੈ। ਇਨ੍ਹਾਂ ਸਭਨਾਂ ਨੂੰ ਧਿਆਨ ਵਿਚ ਰੱਖਦੇ ਹੋਏ, ਹੁਣ ਅਸੀਂ ਮੱਤੀ 24:29-31 ਦੇ ਅਰਥ ਦੀ ਤਰਕਸੰਗਤ ਵਿਆਖਿਆ ਵੇਖ ਸਕਦੇ ਹਾਂ:

ਆਇਤ 29: ਯਹੂਸਲਮ ਅਤੇ ਹੈਕਲ ਦਾ ਨਾਸ ਹੋਣ ਨਾਲ ਯਹੂਦੀ ਕੌਮ ਦੇ ਡਿੱਗਣ ਦਾ ਸੰਕੇਤ ਮਿਲ ਗਿਆ ਸੀ।

ਆਇਤ 30: ‘‘ਮਨੁੱਖ ਦੇ ਪੁੱਤਰ ਦਾ ਨਿਸ਼ਾਨ’’ ਹੈਕਲ ਦੀ ਬਰਬਾਦੀ ਸੀ।¹²⁶ ਯਹੂਸਲਮ ਦੀ

ਬਰਬਾਦੀ ਪ੍ਰਭੂ ਦੀ ਸਭ ਤੋਂ ਹੈਰਾਨ ਕਰਨ ਵਾਲੀਆਂ ਨਿਖਲਤਾਂ ਵਿੱਚੋਂ ਸੀ ਅਤੇ ਜਿਸ ਨੂੰ ਉਸ ਦੇ ਸੁਣਨ ਵਾਲਿਆਂ ਨੇ ਪੂਰੇ ਹੁੰਦੇ ਵੇਖਣਾ ਸੀ।²⁷ ਹੈਕਲ ਦੇ ਪੂਰਣ ਨਾਸ ਤੋਂ ਇਹ ਪਤਾ ਲਗ ਗਿਆ ਕਿ ਯਿਸੂ ਦੀ ਨਿਖਲਤਾ ਪੂਰੀ ਹੋ ਗਈ ਸੀ ਅਤੇ ਇਹ ਕਿ ਉਸਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਇਕ ‘ਨਿਸ਼ਾਨ’ ਸੀ ਕਿ ਉਹ ਮਸੀਹਾ ਹੈ ਅਤੇ ਇਸ ਲਈ ਉਸ ਤੇ ਵਿਸ਼ਵਾਸ ਕਰਕੇ ਉਸ ਦੀ ਗੱਲ ਮੰਨਣੀ ਜ਼ਰੂਰੀ ਹੈ।

ਆਇਤ 30॥: ਯਗੁਸ਼ਲਮ ਦੀ ਬਰਬਾਦੀ ਹੋਣ ਤੇ ਧਰਤੀ ਦੇ ਕੁੱਲਾਂ ਨੇ ਸੋਗ ਕਰਨਾ ਸੀ।

ਆਇਤ 30॥: ਉੰਥੇ ਮਨੁੱਖ ਦੇ ਪੁੱਤਰ ਦੇ ‘ਆਉਣ’ ਲਈ ਅਰਥਾਤ, ਜਗਤ ਦੀ ਮੁਕਤੀ ਲਈ ਉਸ ਦੀ ਯੋਜਨਾ ਵਿਚ ਬਣੇ ਰਹਿ ਕੇ ਸਭ ਤਿਆਰ ਹੋਣਾ ਸੀ। ਇਸ ਲਈ ਯਿਸੂ ਨੇ ਕਿਹਾ ਕਿ ‘ਜਾਂ ਇਹ ਗੱਲਾਂ ਹੋਣ ਲਗਣਗੀਆਂ ਤਾਂ ... ਤੁਹਾਡਾ ਨਿਸਤਾਰਾ ਨੇੜੇ ਆਇਆ ਹੈ’ (ਲੂਕਾ 21:28)।

ਆਇਤ 31: ਜੇ ਜਿੱਥੇ ਤਕ ਸਾਡੀ ਵਿਆਖਿਆ ਸਹੀ ਹੈ, ਤਾਂ ਆਇਤ 31 ਗ੍ਰੇਟ ਕਾਨੂੰਨ ਅਰਥਾਤ ਸਾਰੇ ਜਗਤ ਵਿਚ ਖੁਸ਼ਬੰਦੀ ਜਾਂ ਇੰਜੀਲ ਨੂੰ ਲਿਜਾਣ ਦੀ ਸੰਕੇਤਕ ਨਿਖਲਤਾ ਹੈ। ‘ਸੁਰਗਦੂਤਾਂ ਜਾਂ ਫਰਿਸਤਿਆਂ’ ਲਈ ਯੂਨਾਨੀ ਸ਼ਬਦ ਦਾ ਅਰਥ ‘ਦੂਤ’ ਹੈ, ਭਾਵੇਂ ਉਹ ਮਨੁੱਖੀ ਹੋਣੇ ਜਾਂ ਸੁਰਗ ਦੇ ਦੂਤ। ਬੁਦਾ ਦੇ ਦੂਤਾਂ (ਇੰਜੀਲ ਦੇ ਪੁਚਾਰਕਾਂ ਜਾਂ ਇਉਂ ਜਲਿਸਟਾਂ) ਨੇ ‘ਉਸ ਦੇ ਚੁਣੇ ਹੋਇਆ’ (ਇੰਜੀਲ ਨੂੰ ਮੰਨਣ ਵਾਲਿਆਂ) ਨੂੰ ਇਕੱਠੇ ਕਰਨ ਲਈ ਸਾਰੇ ਜਗਤ ਵਿਚ ਜਾਣਾ ਸੀ।

ਇਸ ਢੰਗ ਤੇ ਪਹਿਲੀ ਵਾਰ ਵਿਚਾਰ ਕਰਨ ਤੇ ਹੋ ਸਕਦਾ ਹੈ ਕਿ ਇਹ ਤੁਹਾਨੂੰ ਪ੍ਰਭਾਵਿਤ ਨਾ ਕਰੇ ਪਰ ਇਸ ਨੂੰ ਛੁਕਾਉਣ ਤੋਂ ਪਹਿਲਾਂ, ਦੋ ਗੱਲਾਂ ਦਾ ਵਿਚਾਰ ਕਰ ਲਵੇ: (1) ਇਸ ਵਿਆਖਿਆ ਵਿਚ ਪਿੱਕ-ਐਂਡ-ਚੂਜ਼ (ਅਰਥਾਤ ਜੋ ਪਸੰਦ ਹੈ ਉਸ ਨੂੰ ਚੁਣਨਾ) ਢੰਗਾਂ ਦੀਆਂ ਕੁਝ ਕਮੀਆਂ ਤੋਂ ਬਚਿਆ ਗਿਆ ਹੈ,²⁸ ਅਤੇ (2) ਇਹ ਵਿਆਖਿਆ ਪਵਿੱਤਰ ਲਿਖਤ ਵਿਚ ਕਈ ਹੋਰ ਬਾਵਾਂ ਤੇ ਸੰਕੇਤਕ ਭਾਸ਼ਾ ਅਤੇ ਇਸ ਵਿਸ਼ੇ ਤੇ ਨਵੇਂ ਨੇਮ ਦੀ ਸਪੱਸ਼ਟ ਸਿੱਖਿਆ ਨਾਲ ਬਿਲਕੁਲ ਮੇਲ ਖਾਂਦੀ ਹੈ।

‘ਇਹ ਪੀੜ੍ਹੀ ਬੀਤ ਨਾ ਜਾਵੇਗੀ’ (ਮੱਤੀ 24:32-35;

ਮਰਕੁਸ 13:28-31; ਲੂਕਾ 21:29-36)

ਯਗੁਸ਼ਲਮ ਦੀ ਬਰਬਾਦੀ ਤੇ ਆਪਣੀ ਸਿੱਖਿਆ ਨੂੰ ਸਮੇਟਦਿਆਂ ਯਿਸੂ ਨੇ ‘ਉਨ੍ਹਾਂ ਨੂੰ ਇਕ ਦ੍ਰਿਸ਼ਟਾਂਤ ਦਿੱਤਾ’ (ਲੂਕਾ 21:29ਉ), ‘ਅੰਜੀਰ ਦੇ ਬੂਟੇ ਦਾ ਦ੍ਰਿਸ਼ਟਾਂਤ’ (ਮੱਤੀ 24:32, 33; ਮਰਕੁਸ 13:28, 29; ਲੂਕਾ 21:29-31)। ਮੱਤੀ 24:33 ਅਤੇ ਮਰਕੁਸ 13:30 ਵਿਚ ‘ਇਹ ਗੱਲਾਂ’ ਦਾ ਅਰਥ ਉਹ ਗੱਲਾਂ ਹਨ, ਜੋ ਯਿਸੂ ਨੇ ‘ਉਸਾੜਨ ਵਾਲੀ ਘਣਾਉਣੀ ਚੀਜ਼’ ਤੇ ਖਾਸ ਜ਼ੋਰ ਦਿੰਦੇ ਹੋਏ ਕਹੀਆਂ ਸਨ (ਮੱਤੀ 24:15; ਮਰਕੁਸ 13:14) ਅਰਥਾਤ, ‘ਯਗੁਸ਼ਲਮ ਨੂੰ ਛੋਜ਼ਾਂ ਨਾਲ ਘੋਰਿਆ ਹੋਇਆ’ (ਲੂਕਾ 21:20)। ਜਿਵੇਂ ਉਹ ਅੰਜੀਰ ਦੇ ਬੂਟੇ ਨੂੰ ਵੇਖ ਕੇ ਦੱਸ ਸਕਦੇ ਸਨ ਕਿ ਗਰਮੀਆਂ ਆਉਣ ਵਾਲੀਆਂ ਹਨ, ਉਸੇ ਤਰ੍ਹਾਂ ਉਹ ਰੋਮੀ ਛੋਜ਼ ਨੂੰ ਨੇੜੇ ਆਉਂਦਾ ਵੇਖ ਕੇ ਦੱਸ ਸਕਦੇ ਸਨ ਕਿ ਯਗੁਸ਼ਲਮ ਦੀ ਬਰਬਾਦੀ ਨੇੜੇ ਸੀ।²⁹

ਹੁਣ ਅਸੀਂ ਮੁੱਖ ਆਇਤ ਤੇ ਆ ਗਏ ਹਾਂ: ‘ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੀਕਰ ਇਹ ਸਭ ਗੱਲਾਂ ਨਾ ਹੋ ਲੈਣ ਇਹ ਪੀੜ੍ਹੀ ਬੀਤ ਨਾ ਜਾਵੇਗੀ’ (ਮੱਤੀ 24:34; ਵੇਖੋ ਮਰਕੁਸ 13:30; ਲੂਕਾ 21:32)। ‘ਇਹ ਸਭ ਗੱਲਾਂ’ ਦਾ ਅਰਥ ਪਿਛਲੀ ਆਇਤ ਵਾਲਾ ਹੀ ਹੈ (ਮੱਤੀ 24:33) ਅਰਥਾਤ ਜੋ ਕੁਝ ਵੀ ਯਿਸੂ ਨੇ ਰੋਮੀ ਛੋਜ਼ ਵੱਲੋਂ ਯਗੁਸ਼ਲਮ ਸ਼ਹਿਰ ਨੂੰ ਘੇਰਣ ਅਤੇ ਫਿਰ ਨਸ਼ਟ ਕਰਨ ਤੇ ਖਾਸ ਜ਼ੋਰ ਦਿੰਦਿਆਂ ਕਿਹਾ ਸੀ।

ਪਿਛਲੇ ਪਾਠ ਵਿਚ ਅਸੀਂ ਜ਼ੋਰ ਦਿੱਤਾ ਸੀ ਕਿ ਯੂਨਾਨੀ ਸ਼ਬਦ ਦੇ ਅਨੁਵਾਦ ‘ਪੀੜ੍ਹੀ’ ਦਾ ਮੂਲ ਅਰਥ ਸਮੇਂ ਦੇ ਉਸ ਖਾਸ ਕਾਲ ਵਿਚ ਰਹਿਣ ਵਾਲੇ ਲੋਕਾਂ ਲਈ ਸੀ।³⁰ ਮੱਤੀ ਨੇ ‘ਪੀੜ੍ਹੀ’ ਸ਼ਬਦ

ਨਾਲ ‘‘ਇਹ’’ ਵਰਤਦੇ ਹੋਏ ਇਸ ਨੂੰ ਬੁਲਾਰੇ ਵੱਲੋਂ ਆਪਣੇ ਸਮਕਾਲੀਆਂ ਨੂੰ ਸੰਬੋਧਿਤ ਕਰਨ ਦੇ ਅਰਥ ਵਿਚ ਦੱਸਿਆ (ਵੇਖੋ 11:16; 12:41, 42) ³¹ ਯਹੂਸ਼ਲਮ ਦੀ ਬਰਬਾਦੀ ਜਿਸੂ ਦੇ ਇਹ ਸ਼ਬਦ ਕਹਿਣ ਤੇ ਚਾਲੀ ਸਾਲਾਂ ਦੇ ਅੰਦਰ ਅੰਦਰ 70 ਈਸਵੀ ਵਿਚ ਹੋ ਗਿਆ ਸੀ; ਇਹ ਉਨ੍ਹਾਂ ਲੋਕਾਂ ਦੇ ਜੀਵਨਕਾਲ ਵਿਚ ਹੋ ਗਿਆ ਸੀ, ਜਿਨ੍ਹਾਂ ਨਾਲ ਮਸੀਹ ਗੱਲ ਕਰ ਰਿਹਾ ਸੀ।

ਕੀ ਯਹੂਸ਼ਲਮ ਦੀ ਬਰਬਾਦੀ ਦੀ ਯਿਸੂ ਦੀ ਨਬੂਵਤ ਪੱਕੀ ਸੀ? ਉਸ ਨੇ ਕਿਹਾ, ‘‘ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਰਚਨ ਕਦੇ ਨਾ ਟਲਣਗੇ’’ (ਮੱਤੀ 24:35; ਵੇਖੋ ਮਰਕੁਸ 13:31; ਲੂਕਾ 21:33)। ਜਿਵੇਂ ਕਿ ਅਸੀਂ ਵੇਖਿਆ ਹੈ, ਮਸੀਹ ਦੀਆਂ ਗੱਲਾਂ ਉਵੇਂ ਹੀ ਪੂਰੀਆਂ ਹੋਣਗੀਆਂ, ਜਿਵੇਂ ਉਸ ਨੇ ਨਬੂਵਤ ਕੀਤੀ ਸੀ।

ਦੂਜੀ ਆਮਦ (ਮੱਤੀ 24:36-51; ਮਰਕੁਸ 13:32-37)

ਮੱਤੀ 24:36, ਤੋਂ ਯਿਸੂ ਨੇ ਵੱਖਰਾ ਵਿਸ਼ਾ ਲੈ ਲਿਆ। ਕਈ ਸੰਕੇਤ ਹਨ ਉਸ ਨੇ ਇਸੇ ਤਰ੍ਹਾਂ ਹੀ ਕੀਤਾ: ³² (1) ਉਸ ਨੇ ਵਿਰੋਧ ਭਰੇ ‘‘ਪਰ’’ ਦੇ ਨਾਲ ਨਵਾਂ ਵਿਸ਼ਾ ਜੋੜ ਦਿੱਤਾ: ³³ ‘‘ਪਰ ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ . . .’’ (ਮੱਤੀ 24:36; ਵੇਖੋ ਮਰਕੁਸ 13:32)। (2) ਬਹੁਵਰਚਨ ‘‘ਉਨ੍ਹਾਂ ਦਿਨਾਂ’’ (ਮੱਤੀ 24:22, 29; ਵੇਖੋ ਮਰਕੁਸ 13:20, 24) ਅਤੇ ਇਕਵਰਚਨ ‘‘ਉਸ ਦਿਨ’’ (ਮੱਤੀ 24:36; ਵੇਖੋ ਮਰਕੁਸ 13:32) ਵਿਚ ਫਰਕ ਹੈ³⁴ (3) ਮੱਤੀ 24:36 ਤੋਂ ਪਹਿਲਾਂ ਅਤੇ ਬਾਅਦ ਦੀ ਚਰਚਾ ਵਿਚ ਕਈ ਫਰਕ ਮਿਲਦੇ ਹਨ³⁵ ਉਦਾਹਰਣ ਲਈ, ਅਧਿਆਇ ਦੇ ਪਹਿਲੇ ਹਿੱਸੇ ਵਿਚ, ਉਸਨੇ ਉਨ੍ਹਾਂ ਨੂੰ ਇਕ ‘‘ਨਿਸ਼ਾਨ’’ ਦਿੱਤਾ, ਜਿਸ ਨਾਲ ਉਹ ਜਾਣ ਸਕਦੇ ਸਨ ਕਿ ਯਹੂਸ਼ਲਮ ਦੀ ਬਰਬਾਦੀ ਹੋਣ ਵਾਲੀ ਹੈ (ਇਹ ‘‘ਨਿਸ਼ਾਨ’’ ਸ਼ਹਿਰ ਨੂੰ ਰੋਮੀ ਛੋਜਾਂ ਵੱਲੋਂ ਘੇਰਨ ਦਾ ਸੀ [ਲੂਕਾ 21:20])। ਪਰ ਫਿਰ ਉਹ ਇਕ ਘਟਨਾ ਦੀ ਚਰਚਾ ਕਰਨ ਲਗਾ, ਜਿਸ ਦੇ ਬਾਰੇ ਕੋਈ ਚਿਤਾਵਨੀ ਨਹੀਂ ਹੋਣੀ ਸੀ। ਇਹ ਘਟਨਾ ਦੂਜੀ ਆਮਦ ਦੀ ਸੀ। ਦੂਜੇ ਸ਼ਬਦਾਂ ਵਿਚ, ਮੱਤੀ 24:36 ਵਿਚ ਪ੍ਰਭੂ ਆਖਿਰਕਾਰ: ਮੱਤੀ 24:3 ਵਿਚ ਪੁੱਛੇ ਗਏ ਸਵਾਲਾਂ ਦੇ ਦੂਜੇ ਭਾਗ ਕਿ ‘‘. . . ਤੇਰਾ ਆਉਣਾ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਉ?’’ ਦਾ ਜਵਾਬ ਦੇਣ ਨੂੰ ਤਿਆਰ ਸੀ।

‘‘ਪਰ ਉਸ ਦਿਨ ਅਤੇ ਉਸ ਘੜੀ ਨੂੰ’’ (ਮੱਤੀ 24:36-41; ਮਰਕੁਸ 13:32)

ਚੇਲਿਆਂ ਨੇ ਉਸ ਦੇ ਆਉਣ ਅਤੇ ਜੁਗ ਦੇ ਅੰਤ ਦੇ ‘‘ਨਿਸ਼ਾਨ’’ ਬਾਰੇ ਪੁੱਛਿਆ ਸੀ, ਪਰ ਯਿਸੂ ਨੇ ਕਿਹਾ ਕਿ ਉਸ ਦੇ ਦੂਜੀ ਵਾਰ ਆਉਣ ਦਾ ਕੋਈ ਨਿਸ਼ਾਨ ਨਹੀਂ ਹੋਵੇਗਾ: ‘‘ਪਰ ਉਸ ਦਿਨ ਅਤੇ ਉਸ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ’’ (ਮੱਤੀ 24:36; ਵੇਖੋ ਮਰਕੁਸ 13:32) ³⁶

... ਮਸੀਹ ... ਜ਼ੋਰ ਦੇ ਕੇ ਕਹਿੰਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਹ ਕਦੋਂ ਆਵੇਗਾ। ਜੇ ਉਸ ਨੂੰ ਪਤਾ ਨਹੀਂ ਸੀ, ਤਾਂ ਉਹ ਕੋਈ ਨਿਸ਼ਾਨ ਕਿਵੇਂ ਦੇ ਸਕਦਾ ਸੀ? ਭਾਵ ਅਰਥ ਵਾਂਗ, ਮਸੀਹ ਆਪਣੇ ਚੇਲਿਆਂ ਨੂੰ ਕਹਿ ਰਿਹਾ ਹੈ, ‘‘ਹਾਂ, ਕੁਝ ਨਿਸ਼ਾਨ ਹਨ ਜੋ ਯਹੂਸ਼ਲਮ ਅਤੇ ਹੈਕਲ ਦੀ ਬਰਬਾਦੀ ਵੱਲ ਇਸ਼ਾਰਾ ਕਰਦੇ ਹਨ। . . . ਜਿਥੋਂ ਤਕ ਮੇਰੇ ਦੂਜੀ ਵਾਰ ਆਉਣ ਦੀ ਗੱਲ ਹੈ, ਮੈਂ ਸਿਰਫ ਇਨ੍ਹਾਂ ਹੀ ਜਾਣਦਾ ਹਾਂ ਕਿ ਮੈਂ ਸਮਰੱਥਾ ਅਤੇ ਵੱਡੇ ਤੇਜ਼ ਨਾਲ ਬਦਲਾਂ ਤੇ ਆਵਾਂਗਾ। . . . ਮੈਂ ਤੁਹਾਨੂੰ ਕੋਈ ਖਾਸ ਨਿਸ਼ਾਨ ਨਹੀਂ ਦੇ ਸਕਦਾ ਕਿਉਂਕਿ ਮੈਂ ਖੁਦ ਨਹੀਂ ਜਾਣਦਾ।’’³⁷

ਜਿਸੂ ਦੀ ਦੂਜੀ ਆਮਦ ਦੀ ਪਹਿਲਾਂ ਤੋਂ ਕੋਈ ਚੇਤਾਵਨੀ ਨਹੀਂ ਹੋਵੇਗੀ, ਇਸ ਲਈ ਉਸ ਦੇ

ਵਾਪਸ ਆਉਣ ਤੇ ਬਹੁਤ ਸਾਰੇ ਲੋਕ ਤਿਆਰ ਨਹੀਂ ਹੋਣਗੇ, ਬਲਕਿ ਉਸੇ ਤਰ੍ਹਾਂ ਜਿਵੇਂ ਨੂੰ ਹੁਦ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਤਿਆਰ ਨਾ ਹੋਣ ਦੇ ਕਾਰਨ ਪਾਣੀ ਵਿਚ ਵਹਿ ਗਏ ਸਨ! ³⁸ “...ਜਿਸ ਤਰ੍ਹਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂੰ ਕਿਸਤੀ ਉੱਤੇ ਚੜ੍ਹਿਆ” (ਮੱਤੀ 24:38; ਵੇਖੋ ਆਇਤਾਂ 37-39)।

ਖਾਣ, ਪੀਣ ਅਤੇ ਵਿਆਹ ਕਰਨ ਦੀ ਗੱਲ ਕਰਦੇ ਹੋਏ ਕੀ ਪ੍ਰਭੂ ਕਹਿ ਰਿਹਾ ਸੀ ਕਿ ਜਿੰਦਗੀ ਦੀਆਂ ਆਮ ਗਤੀਵਿਧੀਆਂ ਨੂੰ ਚਲਾਉਣਾ ਗਲਤ ਹੈ? ਨਹੀਂ, ਜਦ ਤਕ ਅਸੀਂ ਉਸ ਦੀ ਵਾਪਸੀ ਦੇ ਲਈ ਮਨ ਅਤੇ ਜਿੰਦਗੀ ਨਾਲ ਤਿਆਰ ਹਾਂ, ਇਹ ਸਭ ਗੱਲਾਂ ਗਲਤ ਨਹੀਂ ਹਨ। ਜਿਸੂ ਨੇ ਉਸ ਦੇ ਵਾਪਸ ਆਉਣ ਸਮੇਂ ਖੇਤ ਵਿਚ ਕੰਮ ਕਰਨ ਵਾਲੇ ਦੋ ਲੋਕਾਂ ਦੀ ਮਿਸਾਲ ਦਿੱਤੀ। ਉਸ ਨੇ ਕਿਹਾ, ‘‘ਇਕ ਲੈ ਲਿਆ ਜਾਵੇਗਾ ਅਤੇ ਇਕ ਛੌਡਿਆ ਜਾਵੇਗਾ’’ (ਮੱਤੀ 24:40)। ‘‘ਲੈ ਲਿਆ’’ ਦਾ ਅਰਥ ਹੈ ‘‘ਸੁਰਗ ਵਿਚ ਖੁਦਾ ਦੇ ਨਾਲ ਲੈ ਲਿਆ’’ (ਰਸੂਲਾਂ ਦੇ ਕੰਮ 1:2, 11 ਨਾਲ ਤੁਲਨਾ ਕਰੋ), ਜਦਕਿ ‘‘ਛੌਡਿਆ ਜਾਵੇਗਾ’’ ਸਦਾ ਲਈ ਨਰਕ ਵਿਚ ਖੁਦਾ ਤੋਂ ਵੱਖ ਕਰਨਾ ਹੈ (2 ਥੱਸਲੁਨੀਕੀਆਂ 1:7-9) ³⁹ ਇਸ ਮਿਸਾਲ ਵਾਲੇ ਦੋਵੇਂ ਆਦਮੀ ਉਸ ਸਮੇਂ ਮਰਦਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਕਰ ਰਹੇ ਸਨ; ਪਰ ਇਨ੍ਹਾਂ ਵਿੱਚੋਂ ਇਕ ਪ੍ਰਭੂ ਦੇ ਆਉਣ ਲਈ ਤਿਆਰ ਸੀ, ਜਦਕਿ ਦੂਜਾ ਨਹੀਂ। ⁴⁰ ਫਿਰ ਮਸੀਹ ਨੇ ਅਜਿਹੀ ਹੀ ਮਿਸਾਲ ਦਿੱਤੀ, ਜਿਸ ਵਿਚ ਉਸ ਸਮੇਂ ਅੱਗੇ ਵੱਲੋਂ ਕੀਤੇ ਜਾਣ ਵਾਲੇ ਕੰਮ ਵਿਚ ਅੱਗੇ ਲੱਗੀਆਂ ਹੋਈਆਂ ਸਨ (ਮੱਤੀ 24:41)।

‘ਜਾਗਦੇ ਰਹੋ’ (ਮੱਤੀ 24:42-51; ਮਰਕੁਸ 13:33-37)

ਮੱਤੀ 24:42-51 ਵਿਚ, ਅਖੀਰ ਵਿਚ ਅਸੀਂ ਉਸ ਮੁੱਖ ਕਾਰਣ ਤੇ ਆ ਗਏ ਹਾਂ, ਜਿਸ ਵਿਚ ਖੁਦਾ ਨੇ ਸਾਡੇ ਲਈ ਇਹ ਚਰਚਾ ਰੱਖੀ ਹੈ: ਤੁਹਾਨੂੰ ਅਤੇ ਮੈਨੂੰ ਇਸ ਸੰਦੇਸ਼ ਦੀ ਲੋੜ ਹੈ। ਕਿਉਂਕਿ ਅਸੀਂ ਨਹੀਂ ਜਾਣਦੇ ਕਿ ਯਿਸੂ ਕਦੋਂ ਵਾਪਸ ਆਵੇਗਾ, ਸਾਨੂੰ ਸਦਾ ਤਿਆਰ ਰਹਿਣ ਦੀ ਲੋੜ ਹੈ: ‘‘ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ’’ (ਮੱਤੀ 24:42; ਵੇਖੋ ਮਰਕੁਸ 13:33)। ਉਸਦਾ ਆਉਣਾ ਰਤ ਵਿਚ ਚੋਰ ਦੇ ਆਉਣ ਵਾਂਗ, ਸੰਨ੍ਹ ਲਾਉਣ ਵਾਲੇ ਵਾਂਗ ਹੋਵੇਗਾ, ਜੋ ਸਾਰੇ ਲੋਕਾਂ ਦੇ ਬੇਪਰਵਾਹ ਹੋਣ ਦੇ ਸਮੇਂ ਆਉਂਦਾ ਹੈ (ਮੱਤੀ 24:43, 44; ਵੇਖੋ 1 ਥੱਸਲੁਨੀਕੀਆਂ 5:2; 2 ਪਤਰਸ 3:10)। ⁴¹ ਉਸ ਦਾ ਆਉਣਾ ਮਾਲਕ ਦੇ ਅਚਾਣਕ ਆਉਣ ਦੇ ਵਾਂਗ ਹੋਵੇਗਾ, ਜਿਹੜਾ ਆਪਣੇ ਨੌਕਰਾਂ ਨੂੰ ਬੇਪਰਤੀਤੇ ਪਾਉਂਦਾ ਹੈ (ਮੱਤੀ 24:45-51; ਵੇਖੋ ਮਰਕੁਸ 13:34)। ⁴² ਖੁਦਾ ਦੇ ਹਰ ਸੇਵਕ ਲਈ ਯਿਸੂ ਦਾ ਸੰਦੇਸ਼ ਇਹ ਹੈ:

ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਭਈ ਘਰ ਦਾ ਮਾਲਕ ਕਦ ਆਵੇਗਾ, ਸੰਝ ਨੂੰ ਯਾ ਅੱਗੀ ਰਾਤ ਨੂੰ ਯਾ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਯਾ ਤੜਕੇ ਨੂੰ। ਤਾਂ ਅਜਿਹਾ ਨਾ ਹੋਵੇ ਜੋ ਅਚਾਣਕ ਆਣ ਕੇ ਉਹ ਤੁਹਾਨੂੰ ਸੁੱਤੇ ਵੇਖੇ। ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ (ਮਰਕੁਸ 13:35-37)।

ਅਗਲੇ ਅਧਿਆਇ ਮੱਤੀ 25 ਵਿਚ ਯਿਸੂ ਨੇ ਤਿਆਰ ਰਹਿਣ ਦੀ ਲੋੜ ਤੇ ਧਿਆਨ ਦੇਣਾ ਜ਼ਰੂਰੀ ਰੱਖਿਆ: ਦਸ ਕੁਆਰੀਆਂ ਦੇ ਦ੍ਰਿਸ਼ਟਾਂਤ ਵਿਚ, ਲਾੜੇ ਦੇ ਆਉਣ ਤੇ ਪੰਜ ਤਿਆਰ ਸਨ, ਪਰ ਪੰਜ ਨਹੀਂ (ਆਇਤਾਂ 1-13)। ਤੋਡਿਆਂ ਦੇ ਦ੍ਰਿਸ਼ਟਾਂਤ ਵਿਚ, ਮਸੀਹ ਨੇ ਸਿਖਾਇਆ ਕਿ ਇਕ ਦਿਨ ਸਾਡੇ ਵਿੱਚੋਂ ਹਰੇਕ ਨੂੰ ਆਪਣੀ ਮੁਖਤਿਆਰੀ ਦਾ ਹਿਸਾਬ ਦੇਣਾ ਪਵੇਗਾ (ਆਇਤਾਂ 14-30)। ਮੱਤੀ 25 ਅਧਿਆਇ ਪ੍ਰਭੂ ਦੇ ਵਾਪਸ ਆਉਣ ਦੇ ਸਮੇਂ ਨਿਆਂ ਦੇ ਦ੍ਰਿਸ਼ ਦੇ ਨਾਲ ਖਤਮ ਹੁੰਦਾ ਹੈ (ਆਇਤਾਂ 31-46)।

ਸਾਰ

ਇਹ ਪਾਠ ਮੱਤੀ 24 ਤੋਂ ਕੇਂਦਰਿਤ ਹੈ। ਕੀ ਮੈਂ ਇਸ ਅੱਖੇ ਅਧਿਆਇ ਬਾਰੇ ਪੁੱਛੇ ਜਾਣ ਵਾਲੇ ਸਵਾਲ ਦਾ ਜਵਾਬ ਦਿੱਤਾ ਹੈ? ਨਹੀਂ, ਪਰ ਉਮੀਦ ਹੈ ਕਿ ਕੁਝ ਵਿਚਾਰ ਜ਼ਰੂਰ ਦੇ ਦਿੱਤੇ ਗਏ ਹਨ, ਜਿਨ੍ਹਾਂ ਨਾਲ ਤੁਹਾਨੂੰ ਆਪਣੇ ਅਧਿਐਨ ਵਿਚ ਅਤੀਵਾਦ ਅਤੇ ਸਨਸਨੀਵਾਦ ਤੋਂ ਬਰਣ ਵਿਚ ਮਦਦ ਮਿਲੇਗੀ। ਜਿੰਦਰਗੀ ਭਰ ਵਿਚਾਰ ਕਰਨ ਤੋਂ ਬਾਅਦ ਵੀ ਤੁਹਾਡੇ ਮਨ ਵਿਚ ਸਵਾਲ ਰਹਿਣਗੇ। ਮੇਰੇ ਮਨ ਵਿਚ ਵੀ ਹਨ।

ਕੀ ਇਸ ਦਾ ਅਰਥ ਇਹ ਹੈ ਕਿ ਸਾਨੂੰ ਇਸ ਅਧਿਆਇ ਤੋਂ ਕੁਝ ਸਿੱਖਿਆ ਨਹੀਂ ਮਿਲ ਸਕਦੀ? ਮੈਂ ਫੇਰ ਕਹਿੰਦਾ ਹਾਂ, ਜਵਾਬ ਕੜਕਦੀ ਅਵਾਜ਼ ਵਿਚ ‘‘ਨਹੀਂ’’ ਹੈ⁴³ ਹੇਠਾਂ ਕੁਝ ਸਚਿਆਈਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਅਸੀਂ ਯਤ੍ਰੂਸ਼ਲਮ ਦੀ ਬਰਬਾਦੀ ਤੇ ਕੇਂਦਰਿਤ ਅਧਿਆਇ ਦੇ ਭਾਗ ਵਿੱਚੋਂ ਸਿੱਖ ਸਕਦੇ ਹਾਂ:

- ਖੁਦਾ ਦੇ ਨਿਆਂ ਤੋਂ ਕਿਸੇ ਨੂੰ ਛੋਟ ਨਹੀਂ ਹੈ।
- ਜਦ ਖੁਦਾ ਕੋਈ ਗੱਲ ਕਹਿੰਦਾ ਹੈ, ਤਾਂ ਉਸ ਦਾ ਮਹੱਤਵ ਹੁੰਦਾ ਹੈ।
- ਜਿਸੂ ਜੋ ਹੋਣ ਦਾ ਦਾਅਵਾ ਕਰਦਾ ਹੈ ਉਹੋ ਹੈ, ਕਿਉਂਕਿ ਨਾਸ ਦੀ ਉਸਦੀ ਨਝੂਵਤਾਂ ਬਿਲਕੁਲ ਉਵੇਂ ਹੀ ਪੂਰੀਆਂ ਹੋਣੀਆਂ ਸਨ! ਇਸ ਲਈ ਆਓ ਅਸੀਂ ਉਸ ਦੀ ਪ੍ਰੇਰਣਾ ਪਾਏ ਲੇਖਕਾਂ ਦੇ ਰਾਹੀਂ ਕਹੀ ਗਈ ਉਸ ਦੀ ਹਰ ਗੱਲ ਨੂੰ ਸੁਣੀਏ!

ਕੁਝ ਸਚਿਆਈਆਂ ਜੋ ਅਸੀਂ ਅਧਿਆਇ ਦੇ ਉਸ ਭਾਗ ਵਿਚ ਸਿੱਖ ਸਕਦੇ ਹਾਂ, ਜਿਸ ਵਿਚ ਢੂਜੀ ਆਮਦ ਤੇ ਜ਼ੋਰ ਦਿੱਤਾ ਗਿਆ ਹੈ:

- ਮਸੀਹ ਵਾਪਸ ਆ ਰਿਹਾ ਹੈ!
- ਉਹ ਕਿਸੇ ਵੀ ਸਮੇਂ ਆ ਸਕਦਾ ਹੈ। ਕੋਈ ਨਹੀਂ ਜਾਣਦਾ ਕਿ ਉਹ ਕਦੋਂ ਆਵੇਗਾ।
- ਸਾਨੂੰ ਹਰ ਸਮੇਂ ਤਿਆਰ ਰਹਿਣ ਦੀ ਲੋੜ ਹੈ, ਤਾਂ ਕਿ ਅਸੀਂ ਉਸ ਨੂੰ ਇਹ ਕਹਿੰਦੇ ਸੁਣ ਸਕੀਏ, ‘‘ਰੇ ਮੇਰੇ ਪਿਤਾ ਦੇ ਮੁਬਾਰਕ ਲੋਕੇ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੇਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ’’ (ਮੱਤੀ 25: 34)!

ਟਿੱਪਣੀਆਂ

¹ਪਿਛਲੇ ਪਾਠ “ਅਤੇ ਉਹ ਚਲਿਆ ਗਿਆ (1)” ਵਿੱਚੋਂ ਇਸ ਪੁਆਇੰਟ ਤੇ ਵਿਚਾਰ ਕਰੋ। ²ਮੁੱਖ ਵਸੀਲਿਆਂ ਲਈ, ਵੇਖੋ। 1 ਮੱਕਾਬੀਆਂ 1:54, 2 ਮੱਕਾਬੀਆਂ 6:4, 5 (ਕੈਥੋਲਿਕ ਬਾਬੀਬਲ ਵਿਚ); ਅਤੇ ਜੋਸੇਫਸ ਐਂਟੀਕਿਵਟੀਜ਼ 12.5.4. ³ਕਾਗਜ਼ ਦੀ ਕਾਮੀ ਦਾਨੀਏਲ ਦੇ ਹਵਾਲਿਆਂ ਦਾ ਵਿਸਤਾਰ ਨਾਲ ਅਧਿਐਨ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ⁴ਪੁਰਣੇ ਨੇਮ ਵਿਚ ‘‘ਧਿਣਾਉਣੀ’’ ਸ਼ਬਦ ਦੀ ਵਰਤੋਂ ਆਮ ਤੌਰ ਤੇ ਬੁੱਤਪ੍ਰਸਤੀ ਲਈ ਹੁੰਦੀ ਸੀ। ਰੋਮੀ ਸਿਪਾਹੀ ਆਪਣੇ ਡੰਡਿਆਂ ਤੇ ਲੱਗੇ ਚਿੱਤਰਾਂ ਦੀ ਪੂਜਾ ਕਰਦੇ ਸਨ। ਜੋਸੇਫਸ ਨੇ ਇਸ ‘‘ਧਿਣਾਉਣੀ’’ ਬਾਰੇ ਯਹੂਦੀਆਂ ਅਤੇ ਰੋਮੀਆਂ ਵਿਚ ਹੋਣ ਵਾਲੀਆਂ ਜੰਜਾਂ ਬਾਰੇ ਲਿਖਿਆ ਹੈ (ਐਂਟੀਕਿਵਟੀਜ਼ 18.3.1; 18.5.3; ਵਾਰਜ਼ 6.6.1)। ⁵‘‘ਡੈਨੀਅਲ, 2’’ ਟਰੁੱਖ ਫਾਰ ਟੁਡੇ (ਜੂਨ 2001), 23–24 ਵਿਚ ਡੇਵਿਡ ਰੈਕਟਿਨ, ‘‘ਡੈਨੀਅਲ’ਜ਼ ਪ੍ਰੋਫੈਸ਼ਨਲ ਆਫਸ ਦ ਸੈਵਾਂਟੀ ਵੀਕਸ।’’ ਜੋਸੇਫਸ ਦਾ ਹਵਾਲਾ ਐਂਟੀਕਿਵਟੀਜ਼ 10.11.7 ਤੋਂ ਲਿਆ ਗਿਆ ਹੈ। ⁶ਜੇ ਤੁਹਾਡੇ ਬੱਚੇ ਹਨ ਤਾਂ ਤੁਸੀਂ ਸਮੇਂ ਤੇ

ਬੰਚਿਆਂ ਨਾਲ ਕਿਤੇ ਜਾਣ ਦੀ ਚੁਣੌਤੀ ਦੀ ਆਪਣੀ ਮਿਸਾਲ ਜੋੜ ਸਕਦੇ ਹੋ। ⁷ਇਸ ਤੋਂ ਇਲਾਵਾ ਕਈ ਯਹੁਦੀ ਮਸੀਹੀਆਂ ਦਾ ਜ਼ਮੀਨ ਉਨ੍ਹਾਂ ਨੂੰ ਸੱਭਤ ਦੇ ਦਿਨ ਸਫਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ। ⁸ਵੇਖੋ ਜੋਸੇਫਸ ਵਾਰਜ਼ 5.10.1. ⁹“ਡੈਨੀਅਲ, 2” ਟਰੁਥ ਫਾਰ ਟੁਡੇ (ਜੂਨ 2001): 50 ਵਿਚ ਨੀਲ ਪ੍ਰਾਈਰ, “ਦ ‘ਅਬਾਮੀਨੇਸਨ ਆਫ ਡੈਨੀਅਲ’ ਇਨ ਡੈਨੀਅਲ 9:27 ਐਂਡ ਸੈਥਿਊ 24:15-21.” ¹⁰“ਵੱਡੀ ਬਿਪਤਾ” ਵਾਕ (ਇੱਥੋਂ ਅਤੇ ਪ੍ਰਕਾਸ਼ ਦੀ ਪੇਥੀ 7:14 ਵਿੱਚੋਂ) ਨੂੰ ਕਈ ਪ੍ਰੀਮਿਲੇਨਿਅਲਿਸਟਾਂ (ਜ਼ਾਰ ਵਰ੍ਹੇ ਦੇ ਰਾਜ ਦੀ ਸਿੱਖਿਆ ਦੇਣ ਵਾਲਿਆਂ) ਵੱਲੋਂ ਮਸੀਹ ਦੇ ਇਸ ਧਰਤੀ ਦੀ ਕਾਲਪਨਿਕ ਹਕੂਮਤ ਤੋਂ ਇਕਦਮ ਪਹਿਲਾਂ ਸੱਤ ਸਾਲਾਂ ਦੀ ਇਕ ਵਿਸ਼ਵਵਿਆਪੀ ਵੱਡੀ ਬਿਪਤਾ ਦੀ ਕਲਪਨਾ ਦੀ ਗੱਲ ਦੌਸ਼ੀ ਜਾਂਦੀ ਹੈ। ਮੱਤੀ 24 ਵਿਚ “ਵੱਡੀ ਬਿਪਤਾ” 70 ਈਸਵੀ ਵਿਚ ਯਹੂਸਲਮ ਦੀ ਬਰਬਾਦੀ ਦੀ ਗੱਲ ਸੀ।

¹¹“ਚੁਣਿਆਂ ਹੋਇਆਂ” ਮਸੀਹੀ ਲੋਕਾਂ ਨੂੰ ਕਿਹਾ ਗਿਆ ਹੈ ਜੋ ਖੁਦਾ ਦੇ ਉਪਾਅ ਨਾਲ, ਭੱਜਣ ਵਿਚ ਕਾਮਯਾਬ ਰਹੇ ਸਨ। ¹²ਇਹ ਬਦਲਾ ਮਸੀਹਾ ਨੂੰ ਠੁਕਰਾਉਣ ਦੇ ਕਾਰਣ ਖੁਦਾ ਵੱਲੋਂ ਸਜ਼ਾ ਸੀ। ¹³ਪ੍ਰੀਮਿਲੇਨਿਅਲਿਸਟ (ਭਾਵ ਹਜ਼ਾਰ ਵਰ੍ਹੇ ਦੇ ਰਾਜ ਦੀ ਸਿੱਖਿਆ ਦੇਣ ਵਾਲੇ-ਅਨੁਵਾਦਕ) “ਪਰਾਈਆਂ ਕੌਮਾਂ ਦੇ ਸਮੇਂ” ਦੇ ਅਸਪੱਸ਼ਟ ਵਾਕ ਦੀ ਵਰਤੋਂ ਯੁਗ ਦੇ ਅੰਤ ਦੀ ਆਪਣੀ ਸਮੇਂ ਸਾਰਣੀ ਦੇ ਜ਼ਰੂਰੀ ਭਾਗ ਦੇ ਰੂਪ ਵਿਚ ਕਰਦੇ ਹਨ, ਪਰ ਯਾਦ ਰੱਖ ਕਿ ਵਿਚਾਰ ਅਧੀਨ ਵਿਸ਼ਾ 70 ਈਸਵੀ ਦੀ ਯਹੂਸਲਮ ਦੀ ਬਰਬਾਦੀ ਦਾ ਹੈ। ਕਈ ਸੰਭਾਵਿਤ ਵਿਆਖਿਆਵਾਂ ਦਿੱਤੀਆਂ ਗਈਆਂ ਹਨ; ਪਰ ਸਭ ਤੋਂ ਅਸਾਨ ਵਿਆਖਿਆ ਇਹੀ ਹੈ ਕਿ ਰੋਮੀਆਂ ਵੱਲੋਂ ਯਹੂਸਲਮ ਦੀ (ਘੇਰਾਬੰਦੀ ਦੇਰਾਨ) ਖੁਦਾ ਦੀਆਂ ਯੋਜਨਾਵਾਂ ਅਤੇ ਮਕਸਦਾਂ ਨੂੰ ਪੂਰਾ ਹੋਣ ਤਕ “ਪੈਰਾਂ ਹੋਠਾਂ ਲਤਾਂਿਆ ਜਾਣਾ” ਸੀ, ਜੋ ਸ਼ਹਿਰ ਦੀ ਬਰਬਾਦੀ ਦੀ ਨਥੂਵਤ ਦੇ ਪੂਰਾ ਹੋਣ ਲਈ ਸਮਾਂ ਪੂਰਾ ਹੋਇਆ। ¹⁴ਬਹੁਤ ਪਹਿਲਾਂ, ਥੋੜੇ ਸਮੇਂ ਦੀ ਘੇਰਾਬੰਦੀ ਦੇਰਾਨ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਭਿਆਨਕ ਕੰਮਾਂ ਦੀ ਇਕ ਉਦਾਹਰਣ ਦੇ ਰੂਪ ਵਿਚ ਵੇਖੋ 2 ਰਾਜਿਆ 6:24-30. ¹⁵ਜੋਸੇਫਸ ਨੇ ਕਿਹਾ ਹੈ ਕਿ ਇਸ ਘੇਰਾਬੰਦੀ ਦੇਰਾਨ 11,00,000 ਲੋਕਾਂ ਦਾ ਨਾਸ ਹੋਇਆ ਅਤੇ 97,000 ਬੰਦੀ ਬਣਾਏ ਗਏ ਸਨ (ਵਾਰਜ਼ 6.9.3.)। ਪਰ ਜ਼ਿਆਦਾਤਰ ਆਧੁਨਿਕ ਵਿਦਵਾਨਾਂ ਦਾ ਮੰਨਣਾ ਹੈ ਕਿ ਜੋਸੇਫਸ ਨੇ ਵਧਾ ਚੜ੍ਹਾ ਕੇ ਕਿਹਾ ਹੈ। ¹⁶ਜੋਸੇਫਸ ਵਾਰਜ਼ 5.11.1. ¹⁷ਜੇ. ਨੌਰਵਲ ਗੈਲਡਨਹਾਈਸ, “ਲੂਕ,” ਦ ਬਿਬਲੀਕਲ ਐਕਸਪੋਜ਼ਿਟਰ, ਸੰਪਾ. ਕਾਰਲ ਐਂਡ. ਐੱਚ. ਹੈਨਰੀ, (ਫਿਲਾਡੇਲੀਫ਼ੀਆ: ਹੋਲਮੈਨ, 1960), 3:141. ¹⁸ਹੈਕਲ ਦੇ ਕੁਝ ਸੋਨੇ ਬਾਰੇ, ਆਖਰੀ ਪਾਠ ਤੇ ਵਿਚਾਰ ਕਰੋ। ¹⁹“ਡੈਨੀਅਲ, 2” ਟਰੁਥ ਫਾਰ ਟੁਡੇ (ਜੂਨ 2001), 23-24 ਵਿਚ ਡੇਵਿਡ ਹੈਕਟਿਨ, “ਡੈਨੀਅਲ’ਜ ਪ੍ਰੋਫੇਸੀ ਆਫ ਦ ਸੈਵੇਂਟੀ ਵੀਕਸ।” ਭਾਈ ਹੈਕਟਿਨ ਨੇ ਇਸ ਵੇਰਵੇ ਦਾ ਇਕ ਹਵਾਲਾ ਦਿੱਤਾ: ਹੈਨਰੀ ਥੋਸ ਛ੍ਰੋਕ, ਅਨ ਆਰਕਿਊਲੋਜੀਕਲ ਕੰਪੈਨੀਅਨ ਟੁ ਦ ਬਾਈਬਲ (ਲੰਡਨ: ਐਸਸੀਐਮ ਪ੍ਰੈਸ, 1972), 249. ²⁰ਮਸ਼ਹੂਰ “ਰੋਣ ਦੀ ਕੰਧ” ਸਣੇ ਮਸੀਹ ਦੇ ਸਮੇਂ ਦੇ ਯਹੂਸਲਮ ਦੀ ਸਿਰਫ ਕੁਝ ਹੀ ਕੰਧਾਂ ਬਚਿਆਂ ਹਨ। ਯਹੂਦੀ ਹੈਕਲ ਵਾਲੀ ਥਾਂ ਤੇ ਹੁਣ ਮਸਜਿਦ ਬਣ ਗਈ ਹੈ, ਜਿਸ ਨੂੰ ‘ਦ ਭੂਮ ਆਫ ਦ ਰੋਕ’ ਨਾਂ ਦਿੱਤਾ ਗਿਆ ਹੈ।

²¹ਮੱਤੀ 24:24 ਧਿਆਨ ਦੇਣ ਯੋਗ ਹੈ: ਯਿਸੂ ਨੇ ਕਿਹਾ ਕਿ ਝੂਠੇ ਮਸੀਹ “ਵੱਡੇ ਨਿਸ਼ਾਨ, ਅਤੇ ਅਚਰਜ ਕੰਮ ਵਿਖਾਉਣਗੇ ਕਿ ਜੇ ਹੋ ਸਕਦਾ ਤਾਂ ਉਹ ਚੁਣਿਆਂ ਹੋਇਆਂ (ਭਾਵ ਮਸੀਹੀ ਲੋਕਾਂ) ਨੂੰ ਵੀ ਭੁਲਾਵੇ ਵਿਚ ਪਾ ਦਿੰਦੇ।” “ਚਮਤਕਾਰ ਕਰਨ” ਦੀ ਯੋਗਤਾ ਆਪਣੇ ਆਪ ਵਿਚ ਇਸ ਗੱਲ ਦਾ ਸਬੂਤ ਨਹੀਂ ਸੀ, ਕਿ ਕੋਈ ਖੁਦਾ ਵੱਲੋਂ ਪਰਵਾਨ ਹੈ। ਸਿਖਾਉਣ ਵਾਲੇ ਦੀ ਜ਼ਿੰਦਗੀ ਅਤੇ ਸਿੱਖਿਆ ਖੁਦਾ ਦੇ ਮੁਕਾਸਫੇ ਨਾਲ ਮੇਲ ਖਾਂਦੀ ਹੋਣੀ ਜ਼ਰੂਰੀ ਹੈ। ²²ਮੱਤੀ 24:27 ਯਹੂਸਲਮ ਤੇ ਨਿਆਂ ਲਈ ਮਸੀਹ ਦੀ ਆਮਦ ਦੇ ਸਮੇਂ ਨੂੰ ਕਿਹਾ ਜਾ ਸਕਦਾ ਹੈ; ਪਰ ਸੰਦਰਭ ਵਿਚ ਇਹ ਉਸ ਦੀ ਨਿੱਜੀ ਆਮਦ ਭਾਵ ਉਸ ਦੀ ਦੂਜੀ ਆਮਦ ਦੀ ਗੱਲ ਜਾਪਦੀ ਹੈ। ਯਿਸੂ “ਇੱਥੋਂ!” ਜਾਂ “ਉੱਥੋਂ!” ਦੀ ਅਸਪੱਸ਼ਟਤਾ ਨਾਲੋਂ ਇਸ ਗੱਲ ਵਿਚ ਫਰਕ ਲਗਦਾ ਹੈ ਕਿ ਦੂਜੀ ਆਮਦ ਜਦੋਂ ਹੋਈ ਤਾਂ ਸਭ ਲੋਕਾਂ ਨੂੰ ਵਿਖਾਈ ਦੇਵੇਰੀ। ²³ਇਉਂ ਹੋਇਆ ਵੀ। ਕਿਸੇ ਨੇ ਲਿਖਿਆ ਹੈ ਕਿ ਰੋਮੀ ਘੇਰਾਬੰਦੀ ਦੇਰਾਨ ਫਲਿਸਤੀਨ ਵਿਚ ਗਿਰਥਾਂ ਦੀ ਗਿਣਤੀ ਦੁਗਣੀ ਹੋ ਗਈ ਸੀ। ਪਰ ਕਿਸੇ ਨੇ ਧਿਆਨ ਦੁਆਰਾਇਆ ਹੈ

ਕਿ ਯੂਨਾਨੀ ਸ਼ਬਦ ਦੇ ਅਨੁਵਾਦ ‘‘ਗਿਰਸ਼ਾਂ’’ ਦਾ ਅਨੁਵਾਦ ‘‘ਬਾਜ਼ਾਂ’’ ਵੀ ਹੋ ਸਕਦਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਭੂ ਗੋਮੀ ਡੰਡਿਆਂ ਦੇ ਸਿਰਾਂ ਤੇ ਬਾਜ਼ ਦੇ ਨਿਸ਼ਾਨ ਦੀ ਗੱਲ ਕਰ ਰਿਹਾ ਸੀ।²⁴ਆਖਰੀ ਪਾਠ ਨੂੰ ਫੇਰ ਤੋਂ ਪੜ੍ਹ ਕੇ ਤੁਸੀਂ ਅਪੋਕਲਿਪਟਿਕ ਜਾਂ ਅਪਮਾਣਕ ਭਾਸ਼ਾ ਤੇ ਵਿਚਾਰ ਕਰ ਸਕਦੇ ਹੋ।²⁵ਅਜਿਹੀ ਸ਼ਬਦਾਵਲੀ ਦੀ ਵਰਤੋਂ ਯੋਏਲ 2:28-32 ਵਿਚ ਵੀ ਹੋਈ ਹੈ, ਜੋ ਨਵੇਂ ਨੇਮ ਦੀ ਸ਼ਰੂਆਤ ਦੇ ਸੰਬਧ ਵਿਚ ਰਸੂਲਾਂ ਦੇ ਕੰਮ 2:16-21 ਵਿਚ ਦੁਹਰਾਈ ਗਈ ਹੈ।²⁶ਇਸ ਨੂੰ ‘‘ਅਕਾਸ਼ ਵਿਚ’’ ਨਿਸ਼ਾਨ ਕਿਹਾ ਗਿਆ ਕਿਉਂਕਿ ਇਹ ਖੁਦਾ ਦੀ ਵੱਲੋਂ ਨਿਸ਼ਾਨ ਸੀ ਜਿਸ ਨੂੰ ਸਭ ਵੇਖ ਸਕਦੇ ਸਨ।²⁷ਇੰਜੀਲ ਦੇ ਸਮਾਨਾਂਤਰ ਵਿਰਤਾਂਤ 70 ਈਸਤੀ ਤੋਂ ਪਹਿਲਾਂ ਲਿਖੇ ਗਏ।²⁸ਭਾਵ ਕੁਝ ਢੰਗਾਂ ਵਿਚ ਵਿਆਖਿਆ ਕਰਨ ਵਾਲੇ ਨੂੰ ਸਵੈ-ਇੱਛਾ ਨਾਲ ਫੈਸਲਾ ਲੈਣ ਦੀ ਇਦਾਜ਼ਤ ਮਿਲ ਜਾਂਦੀ ਹੈ ਕਿ ਕੋਈ ਖਸ ਆਇਤ ਯਹੁਸ਼ਲਮ ਦੀ ਬਰਬਾਦੀ ਦੀ ਗੱਲ ਕਰ ਰਹੀ ਹੈ ਜਾਂ ਦੂਜੀ ਆਮਦ ਦੀ।²⁹ਮੱਤੀ ਅਤੇ ਮਰਕੁਸ ਦੇ ਵਿਰਤਾਂਤਾਂ ਵਿਚ ‘‘ਤਾਂ ਜਾਣ ਲਓ ਜੋ ਉਹ ਨੇੜੇ ਹੈ’’ (ਮੱਤੀ 24:33; ਮਰਕੁਸ 13:29) ਭਾਵ ਸਮਝ ਲਵੇ ਕਿ ਯਹੁਸ਼ਲਮ ਦੇ ਨਿਆਂ ਲਈ ਪ੍ਰਭੂ ‘‘ਆ ਰਿਹਾ ਹੈ।’’ ਲੂਕਾ ਦੇ ਵਿਰਤਾਂਤ ਵਿਚ ਹੈ, ‘‘ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ।’’ (ਲੂਕਾ 21:31)। ਨਵੇਂ ਨੇਮ ਵਿਚ ‘‘ਰਾਜ’’ ਸ਼ਬਦ ਦੇ ਦੋ ਸਭ ਤੋਂ ਆਮ ਇਸਤੇਮਾਲ ਕਲੀਸੀਆ ਅਤੇ ਸੁਰਗ ਲਈ ਹਨ। ਯਹੁਸ਼ਲਮ ਦੀ ਬਰਬਾਦੀ ਦੇ ਵਕਤ, ਕਲੀਸੀਆ ਨੂੰ ਹੋਂਦ ਵਿਚ ਆਏ ਚਾਲੀ ਕੁ ਸਾਲ ਹੋ ਗਏ ਸਨ, ਸੋ ਇਹ ਕਲੀਸੀਆ ਦੀ ਗੱਲ ਨਹੀਂ ਹੈ। ਦੂਜੇ ਪਾਸੇ, ਜੋ ਕੋਈ ਇਸ ਸ਼ਬਦ ਦਾ ਅਰਥ ‘‘ਸੁਰਗ’’ ਕਰਦਾ ਹੈ (ਭਾਵ, ਇਸ ਵਗਤ ਦਾ ਅੰਤ), ਤਾਂ ਅਗਲੀ ਆਇਤ ਦੀ ਦਿੱਕਤ ਹੈ, ਜੋ ਕਹਿੰਦੀ ਹੈ ਕਿ ‘‘ਜਦ ਤੋੜੀ ਸਭ ਗੱਲਾਂ ਨਾ ਹੋ ਲੈਣ ਇਹ ਪੀੜ੍ਹੀ ਬੀਤ ਨਾ ਜਾਵੇਗੀ।’’ (ਲੂਕਾ 21:32)। ਬਹੁਤ ਸਾਰੇ ਲੋਕ ਇਸ ਦੁਇਧਾ ਦਾ ‘‘ਹੱਲ’’ ‘‘ਪੀੜ੍ਹੀ’’ ਸ਼ਬਦ ਦਾ ਅਰਥ ਇਸ ਦੇ ਬਰਬਾਰ ਅਰਥ ਤੋਂ ਵੱਧ ਲਾ ਕੇ ਕਰਨ ਦੀ ਕੋਸ਼ਿਸ਼ ਕਰਦੇ ਹਨ। (ਇਸ ਅਤੇ ਪਿਛਲੇ ਪਾਠ ਵਿਚ ‘‘ਪੀੜ੍ਹੀ’’ ਸ਼ਬਦ ਦੇ ਅਰਥ ਤੇ ਚਰਚਾਵਾਂ ਵੇਖੋ।) ਸਭ ਤੋਂ ਵਧੀਆ ਹੱਲ ਸ਼ਾਇਦ ‘‘ਰਾਜ’’ ਸ਼ਬਦ ਨੂੰ ਇਸਦੇ ਬੁਨਿਆਦੀ ਅਰਥ ‘‘ਲੋਕਾਂ ਦੇ ਮਨਾਂ ਵਿਚ ਖੁਦਾ ਦੀ ਹਕੂਮਤ’’ ਵਿਚ ਲੈਣਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹ ਆਇਤ ਇੰਜੀਲ ਦੇ ਪ੍ਰਸਾਰ ਅਤੇ ਲੋਕਾਂ ਨੂੰ ਖੁਦਾ ਦੇ ਲੋਕ ਬਣਾਉਣ ਦੇ ਇਸ ਦੇ ਢੰਗ ਲਈ ਹੋ ਸਕਦੀ ਹੈ (ਕੁਲੋਸੀਆਂ 1:13)।³⁰‘‘ਪੀੜ੍ਹੀ’’ ਦੀ ਵਰਤੋਂ ਮੱਤੀ ਦੀ ਇੰਜੀਲ ਵਿਚ ਤੇਰੋਂ ਵਾਰ ਕੀਤੀ ਗਈ ਹੈ (1:17; 11:16; 12:39, 41, 42, 45; 16:4; 17:17; 23:36; 23:34); ਹਰ ਵਾਰ ਇਸ ਵਿਚ ਕਿਸੇ ਦੀ ਜ਼ਿੰਦਗੀ ਦਾ ਸੰਕੇਤ ਮਿਲਦਾ ਹੈ।

³¹ਐਫ. ਫਰਮੈਨ ਕਿਅਰਲੀ, ‘‘ਐਨ ਐਕਸਜੋਸਿਸ ਆਫ ਮੈਈਚੂ 24,’’ ਅਖਿਲੇਨ ਕ੍ਰਿਸ਼ਚਿਅਨ ਯੂਨੀਵਰਸਿਟੀ ਲੈਕਚਰਜ਼ (1980): 130。³²ਇਕ ਸਾਫ਼ ਸੰਕੇਤ ਇਹ ਹੈ ਕਿ ਮੱਤੀ 24:36 ਵਿਚਾਰ ਦੀ ਇਕ ਰੇਖਾ ਦਿੰਦੀ ਹੈ, ਜੋ ਮਰਦਾਂ ਅਤੇ ਔਰਤਾਂ ਦੇ ਸੁਰਗ ਜਾਂ ਨਰਕ ਵਿਚ ਭੇਜੇ ਜਾਣ ਦੇ ਨਾਲ ਭਤਮ ਹੁੰਦੀ ਹੈ (25:46) ਜਦਕਿ ਯਹੁਸ਼ਲਮ ਦੀ ਬਰਬਾਦੀ ਵੇਲੇ ਇਹ ਨਹੀਂ ਹੋਇਆ ਸੀ।³³ਅਨੁਵਾਦ ਹੋਏ ਸ਼ਬਦ ‘‘ਪਰ’’ ਲਈ ਮੂਲ ਯੂਨਾਨੀ ਸ਼ਬਦ *de* ਹੈ।³⁴‘‘ਉਸ ਦਿਨ’’ ਮੱਤੀ ਵੱਲੋਂ ਕਿਆਮਤ ਦੇ ਦਿਨ ਲਈ ਕਿਹਾ ਅਤੇ ਵਰਤਿਆ ਗਿਆ ਹੈ (7:22)।³⁵‘‘ਮੱਤੀ 24 ਵਿਚ ਭਿੰਨਤਾਵਾਂ’’ ਚਾਰਟ ਵੇਖੋ।³⁶ਮੱਤੀ 24:36 ਦੀ ਵਰਤੋਂ ਜਿਸੂ ਦੇ ਧਰਤੀ ਤੇ ਆ ਕੇ ਮਹੱਤ ਦਾ ਰੂਪ ਧਾਰ ਕੇ ਖੁਦਾਈ ਖਸ ਇਖਤਿਆਰ ਦੀ ਇਕ ਉਦਾਹਰਣ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ।³⁷ਕਿਅਰਲੀ, 131-32。³⁸ਨੂੰ ਹੋ ਲੋਕਾਂ ਨੂੰ ਦੌਸਿਆ ਕਿ ਪਰਲੋ ਆ ਰਹੀ ਹੈ, ਪਰ ਉਨ੍ਹਾਂ ਨੇ ਉਸ ਤੇ ਯਕੀਨ ਨਹੀਂ ਕੀਤਾ। ਇਸ ਲਈ ਉਨ੍ਹਾਂ ਦੀ ਜ਼ਿੰਦਗੀ ਬਦਲੀ ਨਹੀਂ। ਅੱਜ ਹਾਲਾਂਕਿ ਬਾਈਬਲ ਸਿਖਾਉਂਦੀ ਹੈ ਕਿ ਪ੍ਰਭੂ ਦੁਬਾਰਾ ਆਵੇਗਾ ਪਰ ਜ਼ਿਆਦਾਤਰ ਲੋਕ ਵਚਨ ਦੀਆਂ ਚਿਤਾਵਨੀਆਂ ਤੇ ਧਿਆਨ ਨਹੀਂ ਦਿੰਦੇ। ਇਸ ਲਈ ਉਹ ਬਿਨਾਂ ਤਿਆਰੀ ਦੇ ਫੜੇ ਜਾਣਗੇ।³⁹ਪ੍ਰੀਮਿਲੇਨਿਅਲਸਟ (ਭਾਵ ਹਜ਼ਾਰ ਸਾਲਾਂ ਦੇ ਰਾਜ ਦੀ ਸਿੱਖਿਆ ਦੇਣ ਵਾਲੇ) ਅਪਣੀ ਸਿੱਖਿਆ ਵਿਚ ਮੱਤੀ 24:40, 41 ਨੂੰ ਮਿਲਾ ਲੈਂਦੇ ਹਨ, ਉਸ ਨੂੰ ‘‘ਰੈਪੰਚਰ’’ ਦਾ ਨਾਨਾ ਦਿੰਦੇ ਹੋਏ ਸਿਖਾਉਂਦੇ ਹਨ ਕਿ ਜਦ ਮਸੀਹ ਦੁਬਾਰਾ ਆਵੇਗਾ ਤਾਂ ਤਿਆਰ ਲੋਕ ਉਸ ਦੇ ਨਾਲ ਬੱਦਲਾਂ ਵਿਚ ਉਠਾ ਲਏ ‘‘ਜਾਣਗੇ’’ ਜਦਕਿ ਜੋ ਤਿਆਰ ਨਹੀਂ ਹਨ, ਉਨ੍ਹਾਂ ਨੂੰ ਸੱਤ ਸਾਲ ਦੀ

ਵੱਡੀ ਬਿਪਤਾ ਦੇ ਕਾਲ ਲਈ ਧਰਤੀ ਤੇ ‘‘ਛੱਡ’’ ਦਿੱਤਾ ਜਾਵੇਗਾ। ਬਾਈਬਲ ‘‘ਬਿਪਤਾ’’ ਦੇ ਕਾਲ ਦੇ ਬਾਅਦ ਅਜਿਹੇ ਕਿਸੇ ‘‘ਰੈਪਚਰ’’ ਦੀ ਗੱਲ ਨਹੀਂ ਦੱਸਦੀ (ਫਿਲਿਪੀਆਂ 2:6, 7)।⁴⁰ ਇਸ ਦਾ ਸਾਫ਼ ਸੰਕੇਤ ਹੈ।

⁴¹ਜੋ ਲੋਕ ਪ੍ਰਭੂ ਦੀ ਵਾਪਸੀ ਦੇ ਸਮੇਂ ਨੂੰ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਨੂੰ ਮੱਤੀ 24:44 ਨੂੰ ਯਾਦ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ‘‘ਸਮੇਂ ਦੇ ਨਿਸ਼ਾਨਾਂ’’ ਨੂੰ ਵੇਖ ਕੇ ਨਥੂਵਤ ਕਰ ਸਕਦੇ ਹਨ ਕਿ ਉਸ ਦੀ ਆਮਦ ਨੇੜੇ ਹੈ, ਪਰ ਉਸ ਨੇ ਇਹ ਕਿਹਾ ਹੈ ਕਿ ਉਹ ਤਦੇ ਆਵੇਗਾ ਜਦੋਂ ‘‘ਤੁਸੀਂ ਸੋਚਦੇ ਵੀ ਨਹੀਂ ਹੋ’’! ਸਟੈਫਰਡ ਨੌਰਥ ਦੂਜੀ ਆਮਦ ਤੇ ਬੋਲਦਿਆਂ ਜ਼ੋਰ ਦਿੰਦਾ ਹੈ ਕਿ ਇਹ ‘‘ਰਾਤ ਦੇ ਵਕਤ ਚੋਰ ਦੇ ਆਉਣ ਵਾਂਗ’’ ਹੋਵੇਗੀ। ਉਹ ਆਪਣੇ ਸੁਣਨ ਵਾਲਿਆਂ ਨੂੰ ਕਈ ਵਾਰ ਇਹ ਸ਼ਬਦ ਜ਼ੋਰ ਨਾਲ ਦੁਹਰਾਉਣ ਲਈ ਕਹਿੰਦਾ ਹੈ।⁴² ਇਸ ਨੂੰ ਆਮ ਤੌਰ ਤੇ ‘‘ਵਫ਼ਾਦਾਰ ਸੇਵਕ ਅਤੇ ਦੁਸ਼ਟ ਸੇਵਕ ਦਾ ਦਿੱਸ਼ਟਾਂਤ’’ ਕਿਹਾ ਜਾਂਦਾ ਹੈ।⁴³ ਰੋਬਰਟਸਨ ਨੇ ਲਿਖਿਆ ਹੈ, “...ਅਸੀਂ ਸਿੱਖਿਆ ਦੀ ਆਮ ਧਾਰਾ ਨੂੰ ਫੜ ਕੇ ਸਮੇਂ ਦੀ ਵਿਸਤਾਰ ਸਹਿਤ ਜਾਣਕਾਰੀ ਨੂੰ ਛੱਡਦੇ ਹੋਏ ਉੱਥੋਂ ਰੱਖ ਸਕਦੇ ਹਾਂ ਜਿਸ ਦੇ ਖਿਲਾਫ਼ ਖੁਦ ਯਿਸੂ ਨੇ ਚਿਤਾਵਨੀ ਦਿੱਤੀ” (ਏ. ਟੀ. ਰੋਬਰਟਸਨ, ਏ ਹਾਰਮਨੀ ਆਫ਼ ਦ ਗੌਸਪਲਜ਼ ਡਾਰ ਦ ਸਟੁਡੈਂਸ ਆਫ਼ ਦ ਲਾਈਫ਼ ਆਫ਼ ਕ੍ਰਾਈਸਟ [ਨਿਊ ਯਾਰਕ: ਹਾਰਪਰ ਐਂਡ ਰੋਅ, 1950], 173)।